

# ਮੁਸ਼ਕਿਲਾਂ ਦੇ ਖੂਡੀ ਪੌਲਸ ਦਾ ਹਵੱਣੀਆ

ਇਕ ਮਸ਼ਹੂਰ ਅਖਾਣ ਹੈ, ‘ਜਦ ਜਿੰਦਗੀ ਤੁਹਾਨੂੰ ਨਿਬੂ ਫੜਾ ਦਵੇ ਤਾਂ ਤੁਸੀਂ ਉਸ ਦੀ ਸਕੰਜਵੀ ਬਣਾ ਦਿਓ।’ ਇਹ ਉਦਾਹਰਣ ਵੱਡੀ ਹੈ: ਨਿਬੂ ਦਾ ਰਸ ਆਪਣੇ ਆਪ ਵਿਚ ਖੱਟਾ ਹੈ, ਪਰ ਠੰਡੇ ਪਾਣੀ ਅਤੇ ਖੰਡ ’ਚ ਮਿਲਾ ਕੇ ਨਿਬੂ ਦਾ ਰਸ ਸਕੰਜਵੀ ਬਣ ਜਾਂਦਾ ਹੈ, ਜੋ ਕਿ ਤਾਜ਼ਗੀ ਦੇਣ ਵਾਲਾ ਇਕ ਸਰਬਤ ਹੈ। ਇਹ ਇਕ ਢੁਕਵਾਂ ਰੁਪਕ ਹੈ। ਜਿੰਦਗੀ ਕਈ ਵਾਰ ਸਾਨੂੰ ‘ਨਿਬੂ’ ਭਾਵ ਬੇਸਵਾਦੇ ਹਾਲਾਤ ਦੇ ਦਿੰਦੀ ਹੈ। ਜਦ ਅਜਿਹਾ ਹੁੰਦਾ ਹੈ ਤਾਂ ਅਸੀਂ ਉਸ ਹਾਲਾਤ ਨੂੰ ਜਾਂ ਤਾਂ ਸਿਰਫ ਬਰਦਾਸ਼ਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਾਂ ਉਸ ਵਿੱਚੋਂ ਕੁਝ ਭਲਿਆਈ ਕੱਢਣ ਦੀ ਭਾਵ ਅਸੀਂ ਆਪਣੇ ‘ਨਿਬੂਆਂ’ ਦੀ ‘ਸਕੰਜਵੀ’ ਬਨਾਉਣ ਦੀ ਕੋਸ਼ਿਸ਼ ਕਰਦੇ ਹਾਂ।

ਪੌਲਸ ਨੇ ਇਹ ਅਖਾਣ ਤਾਂ ਨਹੀਂ ਸੁਣਿਆ ਹੋਵੇਗਾ ਪਰ ਇਸਦੇ ਪਿੱਛੇ ਡਲਸਫੇ ਨੂੰ ਮੰਨਦਾ ਹੋਵੇਗਾ। ਮਸੀਹੀ ਬਣਨ ਦੇ ਬਾਅਦ ਤੋਂ ਹੀ ਉਸ ਨੂੰ ‘ਨਿਬੂਆਂ’ ਦੀ ‘ਭਰੀ ਗੱਡੀ’ ਫੜਾਈ ਗਈ ਸੀ। ਰਸੂਲਾਂ ਦੇ ਕਰਤੱਬ ਦੀ ਕਿਤਾਬ ਉਹਦੇ ਨਾਲ ਹੋਣ ਵਾਲੀ ਬਦਸਲੂਕੀ ਦੀ ਥੋੜੀ ਜਿਹੀ ਕਹਾਣੀ ਦੱਸਦੀ ਹੈ (ਵੇਖੋ ਰਸੂਲਾਂ ਦੇ ਕਰਤੱਬ 9: 1-23; 11), ਪਰ ਉਹ ਤਾਂ ਪ੍ਰਭੂ ਲਈ ਉਹਦੇ ਵੱਲੋਂ ਸਹੇ ਜਾਣ ਵਾਲੇ ਕਸ਼ਟ ਦਾ ਇੱਕੋ ਅੰਸ ਸੀ (ਵੇਖੋ 2 ਕੁਰਿੰਬੀਆਂ 11:23-30)। ਉਸਦਾ ਬਿਲਕੁਲ ਤਾਜ਼ਾ ਸਬੂਤ ਉਹਦੀ ਗਲਤ ਕੈਦ ਸੀ। ਉਸ ਨੇ ਕੈਸਰੀਆ ਵਿਚ ਦੋ ਸਾਲ ਬਿਤਾਏ ਸਨ (ਰਸੂਲਾਂ ਦੇ ਕਰਤੱਬ 23: 12-26: 32)। ਕੈਸਰ ਦੀ ਦੁਹਾਈ ਦੇਣ ਮਗਰੋਂ ਉਸ ਨੂੰ ਰੋਮ ਘੱਲ ਦਿੱਤਾ ਗਿਆ ਸੀ (ਰਸੂਲਾਂ ਦੇ ਕਰਤੱਬ 25: 10-12; 27: 1-28: 15)। ਫਿਲਿਪੀਆਂ ਨੂੰ ਲਿਖਣ ਸਮੇਂ ਪੌਲਸ ਦੋ ਵਰਿਆਂ ਤੋਂ ਰੋਮ ਵਿਚ ਕੈਦ ਸੀ (ਰਸੂਲਾਂ ਦੇ ਕਰਤੱਬ 28: 30; ਵੇਖੋ 28: 16-31)।

ਪੌਲਸ ਦੀ ਪ੍ਰਚਾਰਕ ਦੇ ਰੂਪ ਵਿਚ ਰੋਮ ਵਿਚ ਜਾਣ ਦੀ ਬੜੀ ਤਮਨਾ ਸੀ (ਰੋਮੀਆਂ 1: 10, 11, 13; 15:22-24)। ਇਸ ਦੀ ਬਜਾਏ, ਬੇਡੀਆਂ ਵਿਚ ਬੱਧਾ ਹੋਇਆ ਬਜ਼ੁਰਗ ਪ੍ਰਚਾਰਕ ਉੱਥੋਂ ਕੈਦ ਸੀ। ਰਸੂਲਾਂ ਦੇ ਕਰਤੱਬ 28; ਅਫਸੀਆਂ 6:20 ਅਤੇ ਫਿਲੇਮੋਨ 9 ਵੀ ਪੜ੍ਹੋ। ਇਨ੍ਹਾਂ ਦੋਹਾਂ ਹਵਾਲਿਆਂ ਵਿਚ ‘ਕੈਦ’ ਲਈ ਯੂਨਾਨੀ ਸ਼ਬਦ *halusis* (ਹਾਲੁਸਿਸ) ਦਾ ਅਰਥ ਹੈ ‘ਛੋਟੀ ਜੰਜ਼ੀਰ ਜਿਸ ਵਿਚ ਕੈਦੀ ਦਾ ਗੁੱਟ ਉਸ ਸਿਪਾਹੀ ਦੇ ਗੁੱਟ ਨਾਲ ਬੰਦਿਆ ਹੁੰਦਾ ਸੀ ਜਿਹੜਾ ਉਹਦਾ ਰਖਵਾਲਾ ਹੁੰਦਾ ਸੀ ਤਾਂ ਜੋ ਕਿਤੇ ਉਹ ਨੱਸ ਨਾ ਜਾਵੇ।’<sup>1</sup> ਪੌਲਸ ਦੀ ਪਾਬੰਦੀ ਅਤੇ ਉਸ ਤੇ ਲੱਗੇ ਇਲਜ਼ਾਮਾਂ ਦੇ ਢੇਰ ਤੇ ਵਿਚਾਰ ਕਰੋ ਅਤੇ ਹਮਦਰਦੀ ਜਾਂ ਫਿਰ ਗੁਸੋਂ ਵਿਚ ਆਪਣੇ ਸਿਰ ਹਿਲਾਉਣ ਲੱਗ ਜਾਵੋਗੇ। ਪਰ ਆਪਣਾ ਧਿਆਨ ਉਸ ਤੋਂ ਜੋ ਨਜ਼ਰ ਆ ਸਕਦਾ ਹੈ ਹਟਾ ਕੇ ਉਸ ਤੇ ਭਾਵ ਪੌਲਸ ਦੇ ਮਨ ਤੇ ਲਾਉਣਾ ਜਿਸ ਨੂੰ ਵੇਖਿਆ ਨਹੀਂ ਜਾ ਸਕਦਾ, ਬੇਹਤਰ ਹੈ। ਅਜਿਹੀ ਹਾਲਤ ਵਿਚ ਜਿੱਥੇ ਹੋਰ ਲੋਕ ਆਪਣੇ ਉੱਤੇ ਤਰਸ ਖਾਣ ਲਗ ਪਏ ਹੋਣਗੇ, 1: 12-20 ਵਿਚ ਪੌਲਸ ਦੇ ਮਨ ਵਿਚ ਆਈ ਕਿਸੇ ਕੜਵਾਹਟ ਦਾ ਕੋਈ ਸੰਕੇਤ ਨਹੀਂ ਹੈ। ਆਪਣੀ ਹਾਲਤ ਨੂੰ ਵੇਖਦਿਆਂ ਉਹਨੂੰ ਤ੍ਰਾਸਦੀ ਨਹੀਂ, ਬਲਕਿ ਛਤਹਿ ਨਜ਼ਰ ਆਈ। ਉਸਨੇ ਆਪਣੇ ਆਪ ਨੂੰ ਸ਼ਿਕਾਰ ਨਹੀਂ ਬਲਕਿ ਛਤਹਿਰੰਦ ਦੇ ਰੂਪ ਵਿਚ ਵੇਖਿਆ। ਫਿਲਿਪੀਆਂ ਦੇ ਪਾਠਕ ਦੇ ਸਾਹਮਣੇ ਚੁਣੌਤੀ ਰਸੂਲ ਦੀਆਂ ਨਜ਼ਰਾਂ ਨਾਲ ਉਸ ਹਾਲਾਤ ਨੂੰ ਉਵੇਂ ਵੇਖਣਾ ਹੈ ਜਿਵੇਂ ਉਸਨੇ ਵੇਖਿਆ।

## ਉਸ ਨੇ ਪਰਮੇਸ਼ੁਰ ਦੇ ਕੰਮ ਦੇ ਤਰਕ ਨੂੰ ਤੱਕਿਆ (1:12-14)

<sup>12</sup>ਹੇ ਭਰਾਵੇ ਮੈਂ ਚਾਹੁੰਦਾ ਹਾਂ ਜੋ ਤੁਸੀਂ ਇਹ ਜਾਣੋ ਭਈ ਮੇਰੇ ਉੱਤੇ ਜੋ ਬੀਤਿਆ ਸੋ ਇੰਜੀਲ ਦੇ ਫੈਲਰ ਜਾਣ ਦਾ ਹੀ ਕਾਰਣ ਹੋਇਆ।

ਆਇਤ 12. ਇਸ ਆਇਤ ਨਾਲ ਪੌਲਸ ਦੇ ਖਤ ਦੇ ਮੁੱਖ ਭਾਗ ਦੀ ਸ਼ੁਰੂ ਹੁੰਦਾ ਹੈ। ਮੁੱਖ ਭਾਗ ਦਾ ਅੰਭ ਇਹ ਸ਼ਾਮਿਲ ਕਰਦੇ ਹੋਏ ਕਿ ਲਿਖਣ ਵਾਲਾ ਕਿੰਨਾ ਢੂਰ ਹੈ, ਨਿੱਜੀ ਟਿੱਪਣੀ ਨਾਲ ਸ਼ਰੂ ਕਰਨ ਦੀ ਰੀਤ ਸੀ। ਇਕ ਤਰ੍ਹਾਂ ਨਾਲ ਪੌਲਸ ਨੇ ਖਤ ਦੇ ਮੁੱਖ ਭਾਗ ਦੀ ਸ਼ੁਰੂਆਤ ਨਿੱਜੀ ਜਾਣਕਾਰੀ ਨਾਲ ਕੀਤੀ ... ਪਰ ਅਸਲ ਵਿਚ ਕੀਤੀ ਨਹੀਂ। ਉਸ ਦਾ ਧਿਆਨ ਆਪਣੇ ਉੱਤੇ ਨਹੀਂ, ਬਲਕਿ ਯਿਸੂ ਅਤੇ ਯਿਸੂ ਦੀ ਖੁਸ਼ਬੰਦੀ ਤੇ ਸੀ।

ਉਸ ਨੇ ਸ਼ੁਰੂ ਕੀਤਾ, ਹੇ ਭਰਾਵੇ, ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਜਾਣੋ। ‘‘ਭਰਾਵੇ’’ ਅਤੇ ‘‘ਭਰਾਵੇ’’ ਪੌਲਸ ਦੇ ਪਸੰਦੀਦਾ ਸ਼ਬਦ ਸਨ। ਇਨ੍ਹਾਂ ਤੋਂ ਪਰਿਵਾਰਕ ਸਬੰਧ ਦਾ ਸੰਕੇਤ ਮਿਲਦਾ ਹੈ। ਉਸ ਦੇ ਖਤਾਂ ਵਿਚ 130 ਜਾਂ ਇਸ ਤੋਂ ਵੱਧ ਵਾਰ ਇਨ੍ਹਾਂ ਸ਼ਬਦਾਂ ਦੀ ਵਰਤੋਂ ਹੋਈ ਹੈ, ਜਿਨ੍ਹਾਂ ਵਿੱਚੋਂ ਨੂੰ ਵਾਰ ਤਾਂ ਚਾਰ ਅਧਿਆਇਆਂ ਵਾਲੀ ਇਹ ਛੋਟੀ ਜ਼ਿਹੀ ਕਿਤਾਬ ਵਿਚ ਹੀ ਹੈ (1: 12, 14; 2: 25; 3: 1, 13, 17; 4: 1, 8, 21)।

ਮੇਰੇ ਉੱਤੇ ਜੋ ਬੀਤਿਆ ਵਾਕਾਂ ਵਿਚ ਬੀਤੇ ਵਿਚ ਪੌਲਸ ਉੱਤੇ ਬੀਤਣ ਵਾਲੀ ਹਰ ਗੱਲ ਅਤੇ ਵਰਤਮਾਨ ਵਿਚ ਸਹਿਆ ਜਾਣ ਵਾਲਾ ਹਰ ਕਸ਼ਟ ਸ਼ਾਮਿਲ ਹੈ। ‘‘ਮੇਰੇ ਉੱਤੇ ਜੋ ਬੀਤਿਆ’’ ਦੇ ਦੋ ਸ਼ਬਦਾਂ ਨਾਲ ਉਸ ਨੇ ਬਾਰ ਬਾਰ ਕੈਦ, ਕੁੱਟੇ ਜਾਣ, ਪਥਰਾਂ ਕੀਤੇ ਜਾਣ, ਜਹਾਜ਼ ਦੇ ਟੁੱਟਣ, ਅਤੇ ਹੋਰ ਤਕਲੀਫ਼ਾਂ ਜਿਹੜੀਆਂ ਉਸ ਨੇ ਝੱਲੀਆਂ ਸਨ, ਸਭ ਨੂੰ ਖਾਰਜ ਕਰ ਦਿੱਤਾ।

ਉਸ ਦਾ ਧਿਆਨ ਤਕਲੀਫ਼ਾਂ ਵੱਲ ਨਹੀਂ, ਬਲਕਿ ਇੰਜੀਲ ਦੇ ਫੈਲਰ ਜਾਣ ਉੱਤੇ ਸੀ। ‘‘ਇੰਜੀਲ’’ ਸ਼ਬਦ ਦਾ ਅਨੁਵਾਦ ਯੂਨਾਨੀ ਭਾਸ਼ਾ ਦੇ ਮਿਸ਼ਰਤ ਸ਼ਬਦ euangelion (ਯੂਏਂਜਲਿਓਨ) ਤੋਂ ਕੀਤਾ ਗਿਆ ਹੈ ਜਿਸ ਦਾ ਅਰਥ ‘‘ਖੁਸ਼ਬੰਦੀ’’ ਹੈ।

ਇੰਜੀਲ ਦੇ ਫੈਲ ਜਾਣ ਦੀ ਗੱਲ ਕਰਦਿਆਂ ਰਸੂਲ ਨੇ ਮਨੋਰਮ ਸ਼ਬਦ ਦੀ ਵਰਤੋਂ ਕੀਤੀ। ਸ਼ਬਦ ਦਾ ਅਰਥ ‘‘ਫੈਲਰ ਜਾਣ’’ ਦਾ ਅਨੁਵਾਦ ਇਕ ਮਿਸ਼ਰਤ ਸ਼ਬਦ prokōpē (ਪ੍ਰੋਕੋਪੇ) ਤੋਂ ਕੀਤਾ ਗਿਆ ਜਿਸ ਦੇ ਕਿਰਿਆ ਰੂਪ prokoptō (ਪ੍ਰੋਕੋਪ੍ਟੋ) ਦਾ ਅਰਥ ‘‘ਅੱਗੇ ਨੂੰ ਕੱਠਣਾ’’ ਹੈ।<sup>2</sup> ‘‘ਮੂਲ ਵਿਚ ਇਸ ਸ਼ਬਦ ਦੀ ਵਰਤੋਂ ਝਾੜੀਆਂ ਵਿੱਚੋਂ ਦੀ ਰਾਹ ਬਣਾਉਂਦੇ ਰਹਿਨਾ ਲਈ ਕੀਤੀ ਜਾਂਦੀ ਸੀ।’’<sup>3</sup> ਇਸ ਸ਼ਬਦ ਦੀ ਵਰਤੋਂ ਫੌਜ ਦੇ ਅੱਗੇ ਵਧਣ ਨੂੰ ਰੋਕਣ ਵਾਲੇ ਰੁੱਖਾਂ ਨੂੰ ਵੱਦ ਕੇ ਫੌਜ ਦੇ ਅੱਗੇ-ਅੱਗੇ ਅੱਗੇ ਚੱਲਣ ਵਾਲੇ ਫੌਜੀ ਇੰਜੀਨੀਅਰਾਂ ਦੀਆਂ ਗਤਿਵਿਧੀਆਂ ਲਈ ਕੀਤੀ ਜਾਂਦੀ ਸੀ।<sup>4</sup> ਆਮ ਤੌਰ ਤੇ ਇੰਜ ਨਵਾਂ ਇਲਾਕਾ ਮਿਲ ਜਾਂਦਾ ਸੀ। ਪੌਲਸ ਦੀ ਕੈਦ ਇੰਜੀਲ ਲਈ ‘‘ਰਾਹ ਪੱਧਰਾ ਕਰ ਰਹੀ’’ ਸੀ!

## ਗੁਆਚਿਆਂ ਹੋਇਆਂ ਨਾਲ ਸੰਪਰਕ (1: 13)

<sup>13</sup>ਐਥੋਂ ਤੋੜੀ ਜੋ ਪਾਤਸ਼ਾਹ ਦੀ ਸਾਰੀ ਪਲਟਣ ਅਤੇ ਹੋਰ ਸਭਨਾਂ ਉੱਤੇ ਉਜਾਗਰ ਹੋਇਆ ਭਈ ਮੇਰੇ ਬੰਧਨ ਮਸੀਹ ਦੇ ਨਿਮਿੱਤ ਹਨ।

ਆਇਤ 13. ਪੌਲਸ ਨੇ ਆਪਣੀ ਕੈਦ ਵਿਚ ਹੋਣ ਵਾਲੇ ਇੰਜੀਲ ਦੇ ਵਾਧੇ ਦੇ ਦੋ ਉਦਾਹਰਣ ਦਿੱਤੇ। ਪਹਿਲਾ ਤਾਂ ਗੁਆਚਿਆਂ ਹੋਇਆਂ ਨਾਲ ਸੰਪਰਕ ਸੀ। ਪੌਲਸ ਨੂੰ ਯਰੂਸ਼ਲਾਮ ਵਿਚ ਆਪਣੀ ਗ੍ਰੂਪਤਾਰੀ ਦੇ ਸਮੇਂ ਤੋਂ ਹੀ ਖੁਸ਼ਬੰਦੀ ਫੈਲਾਉਣ ਦੇ ਸ਼ਾਨਦਾਰ ਮੌਕੇ ਮਿਲੇ ਸਨ। ਉਸਨੇ ਯਹੂਦੀ

ਮਹਾਸਭਾ, ਰੋਮੀ ਹਾਕਮਾਂ ਅਤੇ ਰਾਜੇ ਸਣੇ ਹੋਰ ਕਈ ਉੱਚ ਅਧਿਕਾਰੀਆਂ ਸਾਹਮਣੇ ਵੀ ਵਚਨ ਦਾ ਪ੍ਰਚਾਰ ਕੀਤਾ ਸੀ (ਰਸੂਲਾਂ ਦੇ ਕਰਤੱਬ 23: 1; 24: 10, 24, 25; 25:23; 26: 1)। ਪਰ ਇਨ੍ਹਾਂ ਵਿੱਚੋਂ ਰੋਮ ਵਿਚ ਸਿਪਾਹੀਆਂ ਨਾਲ ਬੇੜੀਆਂ ਵਿਚ ਬੱਧਾ ਹੋਇਆ ਹੋਣ ਤੇ ਮਿਲਣ ਵਾਲੇ ਮੌਕੇ ਨਹੀਂ ਸ਼ਾਮਿਲ ਹਨ (ਵੇਖੋ ਰਸੂਲਾਂ ਦੇ ਕਰਤੱਬ 28: 16)। ‘ਇੰਜੀਲ ਦੇ ਫੈਲਰ ਜਾਣ’ (ਫਿਲਿਪੀਆਂ 1: 12) ਦੀ ਗੱਲ ਕਰਨ ਮਗਰੋਂ ਉਸ ਨੇ ਕਿਹਾ, ਐਥੋਂ ਤੋੜੀ ਜੋ ਪਾਤਸ਼ਾਹ ਦੀ ਸਾਰੀ ਪਲਟਣ ਅਤੇ ਹੋਰ ਸਭਨਾਂ ਉੱਤੇ ਉਜਾਗਰ ਹੋਇਆ ਭਈ ਮੇਰੇ ਬੰਧਨ ਮਸੀਹ ਦੇ ਨਮਿੱਤ ਹਨ।

ਅਨੁਵਾਦ ਹੋਇਆ ਸ਼ਬਦ ‘ਪਾਤਸ਼ਾਹ ਦੀ ਸਾਰੀ ਪਲਟਣ’ (praitōrion, ਪਰੇਟੋਰਿਓਨ), prae torium (ਪ੍ਰੈਟੋਰਿਅਮ) ਹੋਵੇਗਾ। ਕਈਆਂ ਦਾ ਵਿਚਾਰ ਹੈ ਕਿ ਇਹ ਬਾਦਸ਼ਾਹ ਦੇ ਮਹਿਲ ਨੂੰ ਕਿਹਾ ਗਿਆ ਹੈ (ਵੇਖੋ KJV)। ਇਹ ਤਾਂ ਸੱਚ ਹੈ ਕਿ ਇੰਜੀਲ ਕੈਸਰ ਦੇ ਮਹਿਲ ਵਿਚ ਪਹੁੰਚ ਚੁੱਕੀ ਸੀ (4: 22), ਪਰ ਬਹੁਤੇ ਵਿਦਵਾਨਾਂ ਦਾ ਮੰਨਣਾ ਹੈ ਕਿ ਜਿਵੇਂ ਕਿ 1: 13 ਵਿਚ ਵਰਤਿਆ ਗਿਆ ਹੈ, ਇਹ ਸ਼ਬਦ ਬਾਦਸ਼ਾਹ ਦੀ ਪਲਟਣ ਲਈ ਹੈ। ਇਹ ਖਾਸ ਸਿਪਾਹੀ ਰੋਮੀ ਛੋਜ ਦੇ ਸਭ ਤੋਂ ਵਧੀਆ ਪਲਟਨ ਭਾਵ ਉਹ ਟੁਕੜੀਆਂ ਸਨ, ਜਿਹੜੀਆਂ ਰੋਮ ਦੇ ਸ਼ਾਹੀ ਦਰਬਾਨ ਸਨ<sup>5</sup>। ਇਹ ਦਸ ਹਜ਼ਾਰ ਚੌਣਵੇਂ ਇਤਾਲਵੀ ਸਿਪਾਹੀ ਸਨ, ਜਿਨ੍ਹਾਂ ਵਿੱਚੋਂ ਹੋਰੇ ਦਾ ਅਹੁਦਾ ਸੁਖਦਾਰ ਦੇ ਰੈਕ ਦਾ ਸੀ (ਜਿਸ ਦੇ ਹੇਠ ਸੌ ਤੋਂ ਵੱਡ ਸਿਪਾਹੀ ਸਨ)। ਹੋਰ ਡਿਊਟੀਆਂ ਦੇ ਨਾਲ ਨਾਲ ਉਹ ਬਾਦਸ਼ਾਹ ਦੇ ਨਿੱਜੀ ਅੰਗਰੋਖਿਅਕ ਵੀ ਸਨ। ਰੋਮ ਵਿਚ ਉਨ੍ਹਾਂ ਦਾ ਬਹੁਤ ਪ੍ਰਭਾਵ ਸੀ ਅਤੇ ਬਾਅਦ ਵਿਚ ਉਹ ਰੋਮੀ ਸਾਮਰਾਜ ਦੇ ਰਾਜਾ ਬਣਾਉਣ ਵਾਲੇ ਬਣ ਗਏ ਉਨ੍ਹਾਂ ਨੂੰ ਦੌਰੀ ਤਨਖਾਹ ਅਤੇ ਕੁਝ ਹੋਰ ਅਧਿਕਾਰ ਵੀ ਮਿਲੇ ਹੋਏ ਸਨ। ਸਭ ਨੂੰ ਘਰ ਵੀ ਮਿਲੇ ਹੋਏ ਸਨ। ਬਾਰਾਂ ਤੋਂ ਸੋਲਾਂ ਸਾਲਾਂ ਬਾਅਦ ਰਿਟਾਇਰ ਹੋਣ ਤੇ ਉਨ੍ਹਾਂ ਨੂੰ ਰੋਮੀ ਨਾਗਰਿਕਤਾ ਮਿਲ ਜਾਂਦੀ ਸੀ ਅਤੇ ਕਾਫ਼ੀ ਅਨੁਦਾਨ ਵੀ ਮਿਲ ਜਾਂਦਾ ਸੀ। ਇਹ ਤੱਥ ਕਿ ਪੌਲਸ ਨੂੰ ਇਸ ਪਲਟਨ ਵਿਚ ਘੱਲਿਆ ਗਿਆ ਸੀ ਅਤੇ ਉਹ ਉਹਦੇ ਰਖਵਾਲੇ ਸਨ, ਇਹ ਸੰਕੇਤ ਦੇ ਸਕਦਾ ਹੈ ਕਿ ਰੋਮੀ ਅਧਿਕਾਰੀਆਂ ਨੇ ਉਸ ਦੇ ਕੇਸ ਨੂੰ ਕਿਨ੍ਹਾਂ ਮਹੱਤਵ ਦਿੱਤਾ ਸੀ।

ਪੌਲਸ ਦੀ ਰੱਖਿਆ ਕਰਦਿਆਂ ਆਮ ਤੌਰ ਤੇ ਸਿਫਟ ਹਰ ਛੇ ਘੰਟੇ ਬਾਅਦ ਬਦਲ ਜਾਂਦੀ ਸੀ। ਇਜ਼ ਰਸੂਲ ਨੂੰ ਰੋਜ਼ ਚਾਰ ਸਿਪਾਹੀਆਂ ਨੂੰ ਪ੍ਰਭਾਵਿਤ ਕਰਨ ਦਾ ਮੌਕਾ ਮਿਲ ਜਾਂਦਾ ਸੀ। ਸਿਪਾਹੀ ਭਾਵੇਂ ਕੈਦੀ ਪੌਲਸ ਨੂੰ ਹੀ ਮੰਨਦੇ ਹੋਣ ਪਰ ਆਪਣੇ ਰੁਝੇਵੇਂ ਭਰੇ ਦਿਨਾਂ ਵਿਚ ਉਹਦੇ ‘ਸੁਣਨ ਵਾਲੇ ਕੈਦੀ’ ਉਹ ਆਪ ਹੁੰਦੇ ਸਨ:

- ਉਹਦੇ ਖਤ ਨੂੰ ਬੋਲ ਕੇ ਲਿਖਵਾਉਂਦਿਆਂ, ਫਿਲਿਪੀਆਂ ਦੇ ਨਾਂਅ ਖਤ ਵਾਂਗ।
- ਉਹਦੇ ਤਿਮੋਖਿਉਸ ਅਤੇ ਇਪਾਫ਼ਰੋਦੀਤੁਸ ਵਰਗੇ ਦੌਸਤਾਂ ਨਾਲ ਗੱਲਾਂ ਕਰਦਿਆਂ (ਵੇਖੋ 1: 1; 2:25)।
- ਉਹਦੇ ਉਸ ਨੂੰ ਮਿਲਣ ਆਉਣ ਵਾਲਿਆਂ ਨੂੰ ਸਿਖਾਉਂਦਿਆਂ (ਵੇਖੋ ਰਸੂਲਾਂ ਦੇ ਕਰਤੱਬ 28: 17–31)।
- ਉਹਦੇ ਖੁਦਾ ਅੱਗੇ ਦੁਆ ਅਤੇ ਉਹਦੀ ਵਡਿਆਈ ਕਰਦਿਆਂ। (ਵੇਖੋ ਫਿਲਿਪੀਆਂ 1: 3, 4; ਰਸੂਲਾਂ ਦੇ ਕਰਤੱਬ 16: 25 ਇਕ ਪਹਿਲੀ ਕੈਦ ਬਾਰੇ ਦੱਸਦਾ ਹੈ, ਉਸ ਗਤਿਵਿਧੀ ਨੂੰ ਵਿਖਾਉਂਦਾ ਹੈ, ਜਿਸ ਵਿਚ ਪੌਲਸ ਕੈਦ ਵੇਲੇ ਰਹਿੰਦਾ ਸੀ।)
- ਉਹਦੇ ਆਪਣੇ ਫੜਨ ਵਾਲਿਆਂ ਨਾਲ ਗੱਲਬਾਤ ਕਰਦਿਆਂ ਅਤੇ ਉਨ੍ਹਾਂ ਨੂੰ ਜਵਾਬ ਦਿੰਦਿਆਂ। (ਵਚਨ ਇਹ ਨਹੀਂ ਕਹਿੰਦਾ ਕਿ ਉਹ ਸਿਪਾਹੀਆਂ ਨਾਲ ਗੱਲ ਕਰਦਾ ਸੀ, ਪਰ ਕੀ ਤੁਸੀਂ ਉਸ ਦੇ ਵਿਲੱਖਣ ਮੌਕੇ ਦੇ ਹੋਂਥਾਂ ਜਾਣ ਦੇਣ ਦੀ ਗੱਲ ਨਾਲ ਸਹਿਮਤ ਹੋ ਸਕਦੇ ਹੋ; ਵੇਖੋ ਰੋਮੀਆਂ 1: 14–16.)

ਜੇ ਪੌਲਸ ਆਪਣੀ ਯੋਜਨਾ ਮੁਤਾਬਕ ਰੋਮ ਵਿਚ ਚਲਿਆ ਜਾਂਦਾ, ਅਤੇ ਰੋਮ ਵਿਚ ਪ੍ਰਚਾਰ ਕਰਦਾ ਤਾਂ ਕਿਸੇ ਸਿਪਾਹੀ ਨੇ ਉਸ ਨੂੰ ਸੁਣਨ ਲਈ ਨਹੀਂ ਰੁਕਣਾ ਸੀ, ਪਰ ਕਿਉਂਕਿ ਉਹ ਰਾਤ ਦਿਨ ਬੇੜੀਆਂ ਨਾਲ ਉਹਦੇ ਨਾਲ ਬੱਧੇ ਹੁੰਦੇ ਸਨ ਇਸ ਕਰਕੇ ਉਨ੍ਹਾਂ ਲਈ ਉਹਦੀ ਗੱਲ ਨੂੰ ਨਜ਼ਰਅੰਦਾਜ਼ ਕਰਨਾ ਔਖਾ ਹੁੰਦਾ ਹੋਵੇਗਾ। ਪਰਮੇਸ਼ੁਰ ਰਹੱਸ ਭਰੇ ਤਰੀਕਿਆਂ ਨਾਲ ਕੰਮ ਕਰਦਾ ਹੈ!

ਕੀ ਇਨ੍ਹਾਂ ਵਿੱਚੋਂ ਕੋਈ ਸਿਪਾਹੀ ਮਸੀਹੀ ਬਣਿਆ? ਬਾਈਬਲ ਤੋਂ ਬਾਹਰ ਦੀ ਪਰੰਪਰਾ ਅਨੁਸਾਰ ਭੁਝ ਸਿਪਾਹੀ ਮਸੀਹੀ ਬਣ ਗਏ। ਘੱਟੋ ਘੱਟ, ਉਨ੍ਹਾਂ ਨੂੰ ਸਮਝ ਤਾਂ ਆਇਆ ਕਿ ਪੌਲਸ ਕਿਸ ਦੀ ਨੁਮਾਇੰਦਗੀ ਕਰਦਾ ਹੈ। ਰਸੂਲ ਨੇ ਕਿਹਾ ਕਿ ‘ਪਾਤਸ਼ਾਹ ਦੀ ਸਾਰੀ ਪਲਟਣ ਅਤੇ ਹੋਰ ਸਭਨਾਂ ਉੱਤੇ ਉਜਾਗਰ ਹੋ’ ਗਿਆ ਸੀ ਕਿ ਉਹ ‘ਮਸੀਹ ਦੇ ਨਮਿੱਤ’ ਕੈਦ ਸੀ। ਉਨ੍ਹਾਂ ਨੂੰ ਪਤਾ ਲਗ ਗਿਆ ਸੀ ਕਿ ਉਹ ਕਿਸੇ ਅਪਰਾਧ ਦੇ ਕਾਰਣ ਨਹੀਂ ਬਲਕਿ ਯਿਸੂ ਮਸੀਹ ਵਿਚ ਆਪਣੀ ਨਿਹਚਾ ਕਾਰਣ ਕੈਦ ਸੀ। NIV ਦੇ ਅਨੁਸਾਰ ‘ਪੂਰੇ ਮਹਿਲ ਦੇ ਪਹਿਰੇਦਾਰਾਂ ਅਤੇ ਹਰ ਕਿਸੇ ਨੂੰ ਸਮਝ ਆ ਗਿਆ ਸੀ ਕਿ ਮੈਂ ਮਸੀਹ ਲਈ ਬੇੜੀਆਂ ਵਿਚ ਹਾਂ।’

ਪੌਲਸ ਨੇ ਇਹ ਵੀ ਕਿਹਾ ਕਿ ‘‘ਮਸੀਹ ਦੇ ਨਮਿੱਤ’’ ਉਸ ਦੇ ਬੰਧਨਾਂ ਦਾ ਹੋਰ ਸਭਨਾਂ ਨੂੰ ਪਤਾ ਲਗ ਗਿਆ ਸੀ। ‘‘ਹੋਰ ਸਭਨਾਂ’’ ਵਿਚ ਦੂਜੇ ਲੋਕ ਵੀ ਹੋਣਗੇ, ਜਿਨ੍ਹਾਂ ਨੂੰ ਰਸੂਲ ਨੇ ਪ੍ਰਭਾਵਿਤ ਕੀਤਾ ਸੀ। (ਇਨ੍ਹਾਂ ਵਿੱਚੋਂ ਇਕ ਉਨੇਸ਼ਿਸ਼ ਨਾਮਕ ਭਗੋੜਾ ਗੁਲਾਮ ਵੀ ਸੀ; ਫਿਲੋਮੇਨ 10-21।) ਰੋਮ ਵਿਚ ਬੜੀ ਛੇਤੀ ਖਬਰ ਫੈਲ ਗਈ। ਪੌਲਸ ਨੇ ਕੈਸਰ ਦੇ ਘਰਾਣੇ ਦੇ ਲੋਕਾਂ ਨੂੰ ਬਦਲਣ ਵਿਚ ਜ਼ਰੂਰ ਯੋਗਦਾਨ ਦਿੱਤਾ ਹੋਵੇਗਾ (ਫਿਲਿਪੀਆਂ 4: 22)। ਪਰਮੇਸ਼ੁਰ ਦਾ ਦੂਤ ਭਾਵੇਂ ਬੱਧਾ ਹੋਇਆ ਸੀ ਪਰ ਪਰਮੇਸ਼ੁਰ ਦਾ ਸੰਦੇਸ਼ ਕੈਦ ਨਹੀਂ ਸੀ (2 ਤਿਮੋਥਿਊਸ 2: 9)।

### ਬਚਾਏ ਹੋਇਆਂ ਲਈ ਦਲੇਰੀ (1: 14)

<sup>14</sup>ਅਰ ਬਹੁਤੇ ਜੋ ਪ੍ਰਭੂ ਵਿਚ ਭਾਈ ਹਨ ਮੇਰੇ ਬੰਧਨਾਂ ਦੇ ਕਾਰਣ ਤਕੜੇ ਹੋ ਕੇ ਨਿਧੜਕ ਵਚਨ ਸੁਣਾਉਣ ਲਈ ਹੋਰ ਵੀ ਦਿਲੇਰ ਹੋ ਗਏ ਹਨ।

ਆਇਤ 14. ਪੌਲਸ ਨੇ ਇੰਜੀਲ ਦੇ ਫੈਲਣ ਵਿਚ ਉਹਦੇ ਬੰਧਨਾਂ ਤੋਂ ਮਿਲੀ ਮਦਦ ਦੀ ਉਦਾਹਰਣ ਦਿੱਤੀ ਕਿ ਉਸ ਨਾਲ ਬਚਾਏ ਜਾਣ ਵਾਲਿਆਂ ਨੂੰ ਦਲੇਰੀ ਮਿਲੀ ਸੀ। ਉਸ ਨੇ ਲਿਖਿਆ ਕਿ ਬਹੁਤੇ ਜੋ ਪ੍ਰਭੂ ਵਿਚ ਭਾਈ ਹਨ ਮੇਰੇ ਬੰਧਨਾਂ ਦੇ ਕਾਰਣ ਤਕੜੇ ਹੋ ਕੇ ਨਿਧੜਕ ਵਚਨ ਸੁਣਾਉਣ ਲਈ ਹੋਰ ਵੀ ਦਿਲੇਰ ਹੋ ਗਏ ਹਨ। ਇਹ ਗੱਲ ਸਾਰਿਆਂ ਲਈ ਸੱਚ ਨਹੀਂ ਸੀ ਜਿਵੇਂ ਕਿ ਅਗਲੀਆਂ ਕੁਝ ਆਇਤਾਂ ਦੇ ਬਾਅਦ ਪੌਲਸ ਨੇ ਲਿਖਿਆ। ਪਰ ਬਹੁਤਿਆਂ ਲਈ ਸੱਚ ਸੀ।

ਪੌਲਸ ਦੀ ਕੈਦ ਤੋਂ ਦੂਜੇ ‘‘ਦਿਲੇਰ’’ ਕਿਵੇਂ ਹੋਏ ਸਨ? ਜਦ ਉਨ੍ਹਾਂ ਵੇਖਿਆ ਕਿ ਪੌਲਸ ਨੂੰ ਕਿਵੇਂ ਭਰੋਸਾ ਸੀ ਕਿ ਪ੍ਰਭੂ ਉਸ ਨੂੰ ਸੰਭਾਲੇਗਾ, ਤਾਂ ਉਨ੍ਹਾਂ ਦਾ ਭਰੋਸਾ ਵੀ ਖੁਦਾ ਵਿਚ ਵਧ ਗਿਆ ਹੋਵੇਗਾ। ਜਦੋਂ ਆਪਣੀਆਂ ਪਰੇਸ਼ਾਨੀਆਂ ਦੇ ਬਾਵਜੂਦ ਉਨ੍ਹਾਂ ਰਸੂਲ ਦੀ ਦਲੇਰੀ ਨੂੰ ਵੇਖਿਆ ਤਾਂ ਉਨ੍ਹਾਂ ਨੂੰ ਹਰ ਹਾਲਤ ਦਾ ਸਾਹਮਣਾ ਕਰਨ ਦਾ ਹੱਸਲਾ ਮਿਲਿਆ ਹੋਵੇਗਾ। ਉਨ੍ਹਾਂ ਨੇ ਸੋਚਿਆ ਹੋਵੇਗਾ ਕਿ ਜੇ ਪਰਮੇਸ਼ੁਰ ਬੇੜੀਆਂ 'ਚ ਬੱਧੇ ਬੰਦੇ ਦੇ ਰਾਹੀਂ ਏਡੇ ਵੱਡੇ ਕੰਮ ਕਰਵਾ ਸਕਦਾ ਹੈ ਤਾਂ ਉਨ੍ਹਾਂ ਦੇ ਰਾਹੀਂ ਵੀ ਵੱਡੇ ਵੱਡੇ ਕੰਮ ਕਰ ਸਕਦਾ ਹੈ। ਪੌਲਸ ਦੀ ਹਾਲਤ ਨਾਲ ਉਨ੍ਹਾਂ ਦੀਆਂ ਕੋਸ਼ਿਸ਼ਾਂ ਵਿਚ ਵਾਧਾ ਹੀ ਹੋਇਆ ਹੋਵੇਗਾ ਤਾਂ ਜੋ ਖਸ ਨੁਮਾਇੰਦਿਆਂ ਵਿੱਚੋਂ ਇਕ ਦੇ ਤਕਲੀਫ਼ ਵਿਚ ਪੈ ਜਾਣ ਤੇ ਵੀ ਖੁਸ਼ਬੰਧਰੀ ਦੇ ਅੱਗੇ ਵਧਣ ਵਿਚ ਰੁਕਾਵਟ ਨਾ ਪਵੇ।

‘‘ਪ੍ਰਚਾਰ’’ ਲਈ ਆਮ ਯੂਨਾਨੀ ਸ਼ਬਦ *kerussō* (ਕੇਰੂਸੋ) ਦਾ ਅਰਥ ਭਾਵੇਂ ਆਮ ਐਲਾਨ

ਹੈ ਪਰ ਉੱਥੇ ਵਰਤਿਆ ਗਿਆ ‘‘ਸੁਣਾਉਣਾ’’ ਸਧਾਰਣ ਸਬਦ *laleo* (ਲੇਲਿਓ) ਦਾ ਇਕ ਰੂਪ ਹੈ ਜਿਸਦਾ ਅਰਥ ‘‘ਬੋਲਣਾ’’ ਹੈ। ਟੀਕਾਕਾਰਾਂ ਨੇ ਸੁਝਾਅ ਦਿੱਤਾ ਹੈ ਕਿ ਇੱਥੇ ਜੋਰ ਵਚਨ ਦੇ ਆਮ ਐਲਾਨ ਤੇ ਨਹੀਂ ਬਲਕਿ ਹਰ ਮਸੀਹੀ ਵੱਲੋਂ ਰੋਜ—ਬ—ਰੋਜ ਇੰਜੀਲ ਨੂੰ ਵੰਡਣ ਤੇ ਹੈ (ਵੇਖੋ ਰਸੂਲਾਂ ਦੇ ਕਰਤਥੋ 8: 1, 4)।

ਮਸੀਹੀਅਤ ਦੇ ਇਕ ਮੁੱਢਲੇ ਅਲੋਚਕ ਸੈਲਸਸ ਨੇ ਲਿਖਿਆ ਹੈ ਕਿ ‘‘ਚਮੜੇ ਦਾ ਕੰਮ ਕਰਨ ਵਾਲੇ, ਉੱਨ੍ਹਾਂ ਦੀ ਕਦਾਈ ਕਰਨ ਵਾਲੇ, ਮੌਚੀ ਅਤੇ ਸਭ ਤੋਂ ਅਨਪੜ੍ਹ ਅਤੇ ਮਨੁੱਖਜਾਤੀ ਦੇ ਗਵਾਰ ਲੋਕ ਇੰਜੀਲ ਦੇ ਜੋਸੀਲੇ ਪ੍ਰਚਾਰਕ ਹਨ।’’<sup>6</sup> ਸੈਲਸਸ ਨੇ ਇਕ ਅਲੋਚਕ ਵਜੋਂ ਇਹ ਕਿਹਾ, ਪਰ ਇਹ ਸਭ ਤੋਂ ਵੱਡੀ ਤਾਰੀਫ ਸੀ। ‘‘ਉਨ੍ਹਾਂ ਦੇ ਪੁਲਪਟ ਵਧਾਰੀ ਦਾ ਕਾਊਂਟਰ, ਚੁੰਗੀ ਲੈਣ ਵਾਲੇ ਦਾ ਤਖਤਪੋਸ, ਬਾਕੀ ਕਿਸਾਨਾਂ ਦੇ ਹਲ ਦੀ ਜੰਗੀ ਸੀ।’’<sup>7</sup> ਪੌਲਸ ਦੀ ਕੈਦ ਨੇ ਮਸੀਹੀ ਲੋਕਾਂ ਨੂੰ ਅਜਿਹੀ ਜ਼ਬਰਦਸਤ ਹਿੰਮਤ ਦੁਆਈ।

## ਪਰਮੇਸ਼ੁਰ ਦੀ ਇੰਜੀਲ ਦਾ ਪ੍ਰਚਾਰ ਹੁੰਦਿਆ ਵੇਖਣਾ (1:15-18)

ਅਨਿਸ਼ਚਿਤਤਾਵਾਂ (1: 15-16)

<sup>15</sup>ਕਈ ਤਾਂ ਖਾਰ ਅਤੇ ਝਗੜੇ ਨਾਲ ਅਰ ਕਈ ਭਲੀ ਮਨਸ਼ਾ ਨਾਲ ਭੀ ਮਸੀਹ ਦਾ ਪ੍ਰਚਾਰ ਕਰਦੇ ਹਨ। <sup>16</sup>ਏਹ ਤਾਂ ਪ੍ਰੇਮ ਨਾਲ ਕਰਦੇ ਹਨ ਇਹ ਜਾਣ ਕੇ ਭਈ ਮੈਂ ਇੰਜੀਲ ਲਈ ਉੱਤਰ ਦੇਣ ਨੂੰ ਥਾਪਿਆ ਹੋਇਆ ਹਾਂ।

ਆਇਤਾਂ 15, 16. ਪੌਲਸ ਨੂੰ ਨਿਰੀ ਕੈਦ ਦੀ ਨਮੋਸ਼ੀ ਹੀ ਨਹੀਂ ਸੀ, ਬਲਕਿ ਉਹਨੂੰ ਉਨ੍ਹਾਂ ਭਾਈਆਂ ਦਾ ਦਰਦ ਵੀ ਝੱਲਣਾ ਪਿਆ ਜਿਹੜੇ ਉਸਨੂੰ ਤੁੱਛ ਜਾਣਦੇ ਸਨ ਅਤੇ ਉਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਸਨ। ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਅਜਿਹਾ ਉਹ ਮਸੀਹ ਦਾ ਪ੍ਰਚਾਰ ਕਰਨ ਦੇ ਰਾਹੀਂ ਕਰਨ ਦੀ ਕੋਸ਼ਿਸ਼ ਕਰਦੇ ਸਨ।

ਕੁਝ ਲੋਕ ਖਾਰ ਅਤੇ ਝਗੜੇ ਨਾਲ ਮਸੀਹ ਦਾ ਪ੍ਰਚਾਰ ਕਰਦੇ ਸਨ (1: 15ਓ)। ਉਨ੍ਹਾਂ ਨੂੰ ਉਮੀਦ ਸੀ ਕਿ ਉਨ੍ਹਾਂ ਦੇ ਪ੍ਰਚਾਰ ਕਰਨ ਨਾਲ ਪੌਲਸ ਦੀ ਪਰੇਸ਼ਾਨੀ ਵਿਚ ਵਾਧਾ ਹੋਵੇਗਾ। ਉਹ ਲੋਕ ਕੌਣ ਸਨ? ਇਹ ਲੋਕ ਬੇਪਰਤੀਤੇ ਜਾਂ ਯਹੂਦੀ ਨਹੀਂ ਹੋਣਗੇ ਜਿਨ੍ਹਾਂ ਬੀਤੇ ਵਿਚ ਰਸੂਲ ਨੂੰ ਸਤਾਇਆ ਸੀ। ਆਪਣੇ ਸਰੀਰਕ ਭਾਈਆਂ ਭਾਵ ਆਪਣੇ ਸਾਥੀ ਯਹੂਦੀਆਂ ਲਈ ਪੌਲਸ ਕਈ ਵਾਰ ‘‘ਭਾਈ’’ ਸਬਦ ਦੀ ਵਰਤੋਂ ਕਰਦਾ ਸੀ (ਵੇਖੋ 1: 14); ਪਰ ਅਜਿਹੇ ਲੋਕ ‘‘ਮਸੀਹ ਦਾ ਪ੍ਰਚਾਰ’’ ਨਹੀਂ ਕਰਦੇ ਹੋਣਗੇ। ਨਾਲੇ ਇਹ ਯਹੂਦੀ ਮੱਤ ਦੀ ਸਿੱਖਿਆ ਦੇਣ ਵਾਲੇ ਨਹੀਂ ਹੋਣਗੇ ਜਿਹੜੇ ਸਿਖਾਉਂਦੇ ਸਨ ਕਿ ਮਸੀਹੀ ਲੋਕਾਂ ਨੂੰ ਬਚਾਏ ਜਾਣ ਲਈ ਮੁਸਾ ਦੀ ਸ਼ਰਕਾ ਨੂੰ ਮੰਨਣਾ ਲਾਜ਼ਮੀ ਹੈ। ਪੌਲਸ ਨੇ ਉਨ੍ਹਾਂ ਦੇ ਸੰਦੇਸ਼ ਨੂੰ ਕਰੇ ਪਸੰਦ ਨਹੀਂ ਕਰਨਾ ਸੀ (ਵੇਖੋ ਗਲਾਤੀਆਂ 1: 8, 9; 5: 2-4), ਪਰ ਉਸ ਨੂੰ ਛਿਲੀਪੀਆਂ 1: 18 ਵਿਚਲੇ ਲੋਕਾਂ ਦਾ ਸੰਦੇਸ਼ ਪਸੰਦ ਸੀ। ਇੱਕਤ ਸੰਦੇਸ਼ ਦੀ ਨਹੀਂ, ਬਲਕਿ ਸੰਦੇਸ਼ ਦੇਣ ਵਾਲਿਆਂ ਦੇ ਇਗਦੇ ਦੀ ਸੀ।

ਇਹ ਪੱਕਾ ਨਹੀਂ ਕਿ ਪੌਲਸ ਦੇ ਧਿਆਨ ਵਿਚ ਕੌਣ ਕੌਣ ਸੀ, ਪਰ ਉਹ ਸ਼ਾਈਦ ਰੋਮ ਦੇ ਮਸੀਹੀ ਪ੍ਰਚਾਰਕ (ਇਵੈਂਜੀਲਸਟ) ਸਨ, ਜੋ ਕਿ ਉਨ੍ਹਾਂ ਕੁਝ ਕੁ ਨਗਰਾਂ ਵਿੱਚੋਂ ਸਨ, ਜਿਥੋਂ ਪੌਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਕਲੀਸੀਆ ਕਾਇਮ ਹੋ ਚੁੱਕੀ ਸੀ। ਆਮ ਤੌਰ ਤੇ ਉਹ ‘‘ਦੂਜੇ ਦੀ ਨੀਹੀ ਤੇ ਘਰ ਬਣਾਉਣਾ’’ (ਰੇਮੀਆਂ 15: 20) ਨੂੰ ਨਾਪਸੰਦ ਕਰਦਾ ਸੀ। ਫਿਰ ਵੀ ਰੋਮ ਵਿਚ ਜਾਣ ਦੀ ਉਹਦੀ ਬੜੀ

ਦੇਰ ਤੋਂ ਤਮੰਨਾ ਸੀ (ਰੈਮੀਆਂ 1: 11—15)। ਇਹਦਾ ਇਕ ਕਾਰਣ ਸ਼ਾਇਦ ਇਹ ਸੀ ਕਿ ਉਸ ਨੂੰ ਪਤਾ ਸੀ ਕਿ ਰੋਮ ਤੋਂ ਰੋਮੀ ਸਾਮਰਾਜ ਦੇ ਕੋਨੇ—ਕੋਨੇ ਤਕ ਇੰਜੀਲ ਪਹੁੰਚ ਸਕਦੀ ਹੈ।

ਪੰਜ ਜਾਂ ਇਸ ਤੋਂ ਘੱਟ ਸਾਲ ਪਹਿਲਾਂ,<sup>8</sup> ਪੌਲਸ ਨੇ ਰੋਮ ਦੀ ਕਲੀਸੀਆ ਨੂੰ ਲਿਖਦਿਆਂ ਦੋ ਦਰਜਨ ਤੋਂ ਵੱਧ ਮਸੀਹੀਆਂ ਦਾ ਨਾਅ ਲਿਆ ਸੀ (ਰੈਮੀਆਂ 16: 3—16)। ਬੇਸ਼ੱਕ ਉਹ ਨਗਰ ਵਿਚ ਕਲੀਸੀਆ ਨੂੰ ਪੌਲਸ ਦੇ ਆਉਣ ਤਕ ਇੰਜੀਲ ਦੇ ਕਈ ਯੋਗ ਪ੍ਰਚਾਰਕਾਂ ਦੇ ਹੋਣ ਦੀ ਬਹੁਤ ਮਿਲੀ ਸੀ।

ਅਫਸੋਸ ਦੀ ਗੱਲ ਹੈ ਕਿ ਇਨ੍ਹਾਂ ਵਿੱਚੋਂ ਕਈ ਪੌਲਸ ਨੂੰ ਨਾਪਸੰਦ ਕਰਦੇ ਸਨ। ਪੌਲਸ ਨਾਲ ਉਨ੍ਹਾਂ ਦੀ ਦਸ਼ਮਲੀ ਰੋਮ ਦੀ ਕਲੀਸੀਆ ਵਿਚ ਸਭ ਨੂੰ ਪਤਾ ਨਹੀਂ ਸੀ (ਵੇਖੋ ਰਸੂਲਾਂ ਦੇ ਕਰਤਾਂਬ 28: 14A—16E)। ਇੰਜੀਲ ਦੇ ਇਹ ਖਾਸ ਪ੍ਰਚਾਰਕ ਸ਼ਾਇਦ ਕਲੀਸੀਆ ਵਿਚ ਸਦਭਾਵਨਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਇਸ ਤੱਥ ਤੋਂ ਪਰੇਸ਼ਾਨ ਸਨ ਕਿ ਪੌਲਸ ਨੂੰ ਕੈਦੀ ਦੇ ਰੂਪ ਵਿਚ ਨਗਰ ਵਿਚ ਲਿਆਂਦਾ ਗਿਆ ਹੈ। ਇਹ ਵੀ ਸੰਭਵ ਹੈ ਕਿ ਉਹ ਰਸੂਲ ਵੱਲ ਧਿਆਨ ਬਿੱਚੇ ਜਾਣ ਤੋਂ ਈਰਖਾ ਕਰਦੇ ਹੋਣ। ਉਨ੍ਹਾਂ ਦੀਆਂ ਆਗੂ ਬਣਨ ਦੀਆਂ ਆਪਣੀਆਂ ਭੂਮਿਕਾਵਾਂ ਖਤਰੇ ਵਿਚ ਹੋਣਗੀਆਂ।

ਇਸ ਸਥਿਤੀ ਦਾ ਸਭ ਤੋਂ ਅਜੀਬ ਭਾਗ ਇਹ ਹੈ ਕਿ ਇਨ੍ਹਾਂ ਲੋਕਾਂ ਨੇ ਫੈਸਲਾ ਲਿਆ ਕਿ ਇੰਜੀਲ ਦੇ ਪ੍ਰਚਾਰ ਕਰਨ ਵਿਚ ਪੌਲਸ ਨੂੰ “[ਉਸ ਦੀ] ਕੈਦ ਵਿਚ ਕਲੋਸ਼” ਮਿਲੇਗਾ। ਸ਼ਾਇਦ ਉਨ੍ਹਾਂ ਨੇ ਇਹ ਸੋਚਿਆ ਕਿ ਪੌਲਸ ਦਾ ਇਰਾਦਾ ਵੀ ਉਨ੍ਹਾਂ ਵਾਂਗ ਸੁਆਰਥ ਭਰਿਆ ਹੈ। ਇਸ ਲਈ ਉਨ੍ਹਾਂ ਨੂੰ ਲੱਗਾ ਹੋਵੇਗਾ ਕਿ ਉਹ ਪੌਲਸ ਤੋਂ ਵੱਧ ਪ੍ਰਚਾਰ ਕਰਨ ਵਿਚ “ਸਫਲ” ਹੋ ਜਾਣ ਤਾਂ ਇਸ ਤੋਂ ਉਹ ਪਰੇਸ਼ਾਨ ਹੋਵੇਗਾ। ਇਕ ਸੰਭਾਵਨਾ ਹੋਰ ਹੈ ਕਿ ਉਨ੍ਹਾਂ ਨੂੰ ਲੱਗਿਆ ਕਿ ਖੁਸ਼ਖਬਰੀ ਦੇ ਜ਼ਬਰਦਸਤ ਪ੍ਰਚਾਰ ਨਾਲ ਰੋਮੀ ਅਧਿਕਾਰੀ ਪਰੇਸ਼ਾਨ ਹੋਣਗੇ ਜੋ ਪੌਲਸ ਲਈ ਪਰੇਸ਼ਾਨੀ ਦਾ ਸਬੱਬ ਬਣ ਜਾਵੇਗਾ। ਜੇ ਉਨ੍ਹਾਂ ਅਜਿਹਾ ਸੋਚਿਆ ਤਾਂ ਉਨ੍ਹਾਂ ਨੂੰ ਸਮਝ ਹੋਣੀ ਚਾਹੀਦੀ ਸੀ ਕਿ ਉਨ੍ਹਾਂ ਤੇ ਵੀ ਉਲਟਾ ਅਸਰ ਹੋ ਸਕਦਾ ਸੀ। ਪਰ ਵੇਰ ਕਰਨ ਦੇ ਪਿੱਛੇ ਕੋਈ ਤਰਕ ਨਹੀਂ ਹੁੰਦਾ। ਇਨ੍ਹਾਂ ਪ੍ਰਚਾਰਕਾਂ ਨੇ ਬੇਸ਼ੱਕ ਪੌਲਸ ਨਾਲ ਆਪਣੇ ਮੁਕਾਬਲੇ ਨੂੰ ਧਿਆਨ ਵਿਚ ਰੱਖਿਆ। ‘‘ਖਾਰ ਅਤੇ ਝਗੜੇ’’ ਨਾਲ—ਨਾਲ ਚੱਲਦੇ ਹਨ, ਜੋ ਕਲੀਸੀਆ ਲਈ ਮਾੜੇ ਹੀ ਹੁੰਦੇ ਹਨ।

ਹੋਰ ਲੋਕ ਭਲੀ ਮਨਸ਼ਾ ਨਾਲ ‘‘ਮਸੀਹ ਦਾ ਪ੍ਰਚਾਰ’’ (1: 15A) ਪੌਲਸ ਲਈ ਪ੍ਰੇਮ ਨਾਲ ਕਰਦੇ ਹਨ (1: 16E)। ਅਸਲ ’ਚ 1: 14 ਦੇ ਮੁਤਾਬਕ ‘‘ਬਹੁਤ ਜੋ ਪ੍ਰਭੂ ਵਿਚ ਭਾਈ ਹਨ’’ ਇਹੀ ਕਰ ਰਹੇ ਸਨ। ਉਹ ਪੌਲਸ ਦੀ, ਉਹਦੇ ਸਟੈਂਡ ਦੀ ਅਤੇ ਉਹਦੀਆਂ ਕੋਸ਼ਿਸ਼ਾਂ ਦੀ ਤਾਰੀਫ ਕਰਦੇ ਸਨ। ਉਨ੍ਹਾਂ ਨੂੰ ਪਤਾ ਸੀ ਕਿ ਉਹ ਇੰਜੀਲ ਲਈ ਉੱਤਰ ਦੇਣ ਨੂੰ ਬਾਪਿਆ ਹੋਇਆ ਸੀ। ਸੰਦਰਭ ਵਿਚ ਯੂਨਾਨੀ ਸ਼ਬਦ *keimai* (ਕੀਮੇ) ਜਿਸਦਾ ਅਨੁਵਾਦ ‘‘ਬਾਪਿਆ’’ ਹੋਇਆ ਹੈ, ‘‘ਰੱਬ ਵੱਲੋਂ ਠਹਿਰਾਇਆ’’ ਦਾ ਸੰਕੇਤ ਦਿੰਦਾ ਹੈ। ਪੌਲਸ ਨੂੰ ਯਿਸੂ ਦੀ ਖੁਸ਼ਖਬਰੀ ਦਾ ਬਚਾਅ ਕਰਨ ਲਈ ‘‘ਬਾਪਿਆ’’ ਗਿਆ ਸੀ। ਭਾਵੇਂ ਉਹਨੂੰ ਛੇਡੀ ਹੀ ਕੈਸਰ ਦੇ ਦਰਬਾਰ ਵਿਚ ਪੇਸ਼ ਕੀਤੇ ਜਾਣਾ ਸੀ, ਪਰ ਉਹਨੂੰ ਆਪਣੇ ਬਚਾਅ ਦੀ ਕੋਈ ਫਿਕਰ ਨਹੀਂ ਸੀ ਕਿਉਂ ਜੋ ਉਸ ਦੀ ਚਿੰਤਾ ਇੰਜੀਲ ਦਾ ਬਚਾਅ ਕਰਨ ਦੀ ਸੀ।

### ਨਿਸ਼ਚਿਤਤਾਵਾਂ (1: 17, 18)

<sup>17</sup>ਪਰ ਓਹ ਨਿਸ਼ਕਪਟਤਾ ਨਾਲ ਤਾਂ ਨਹੀਂ ਸਗੋਂ ਧੜੇਬਾਜ਼ੀ ਨਾਲ ਮਸੀਹ ਦਾ ਪ੍ਰਚਾਰ ਕਰਦੇ ਹਨ, ਇਹ ਸਮਝ ਕੇ ਭਈ ਮੇਰਿਆਂ ਬੰਧਨਾਂ ਵਿਚ ਮੈਨੂੰ ਹੋਰ ਵੀ ਕਲੇਸ਼ ਪ੍ਰਚਾਰਿਣੀ। <sup>18</sup>ਤਾਂ ਕੀ ਹੋਇਆ? ਭਾਵੇਂ ਬਹਾਨੇ ਭਾਵੇਂ ਸਚਿਾਈ ਨਾਲ ਹਰ ਤਰਾਂ ਮਸੀਹ ਦਾ ਪ੍ਰਚਾਰ ਹੁੰਦਾ ਹੈ ਅਤੇ ਮੈਂ ਇਸ ਗੱਲੇ ਅਨੰਦ ਹਾਂ ਅਤੇ ਰਹਾਂਗਾ ਭੀ।

**ਆਇਤ 17.** ਇਹ ਆਖਦਿਆਂ ਕਿ ਉਹ ਪੜ੍ਹੇਬਾਜ਼ੀ ਨਾਲ ਮਸੀਹ ਦੀ ਖਬਰ ਸੁਣਾਉਂਦੇ ਹਨ ਪੌਲਸ ਨੇ ਆਖਿਆ ਕਿ ਉਹ ‘‘ਖਾਰ ਅਤੇ ਝਗੜੇ ਨਾਲ ਮਸੀਹ ਦਾ ਪ੍ਰਚਾਰ ਕਰਦੇ ਹਨ।’’ ਵਚਨ ਵਿਚ *eritheia* (ਏਰਿਥੀਆ) ਦਾ ਮੂਲ ਵਿਚ ਅਰਥ ‘‘ਭਾੜੇ ਤੇ ਸੇਵਾ ਕਰਨਾ’’ ਸੀ<sup>19</sup> ਫਿਰ ਇਹਦਾ ਅਰਥ ਸਿਰਫ਼ ਤਨਖਾਹ ਲਈ ਭਾਵ ਆਪਣੇ ਛਾਇਦੇ ਲਈ ਕੰਮ ਕਰਨ ਵਾਲਾ ਹੈ। ਅਖੀਰ ਵਿਚ ਇਹ ਦਾ ਸੰਬੰਧ ਗਜਨੀਤੀ ਨਾਲ ਭਾਵ ਕਿਸੇ ਵੀ ਕੀਮਤ ਤੇ ਲੋਕਾਂ ਨੂੰ ਆਪਣੇ ‘‘ਪੱਖ’’ ਵਿਚ ਕਰਨ ਜਾਂ ਹਮਾਇਤ ਲੈਣ ਲਈ ਕੰਮ ਕਰਨਾ ਹੈ।

**ਆਇਤ 18.** ਪੌਲਸ ਨੂੰ ਗੁੱਸਾ ਆ ਸਕਦਾ ਸੀ। ਉਹ ਆਖ ਸਕਦਾ ਸੀ, ‘‘ਮੈਂ ਪਹਿਲਾਂ ਹੀ ਚਾਰ ਤੋਂ ਵੱਡ ਵਰਿਊਂ ਤੋਂ ਕੈਦ ਵਿਚ ਹਾਂ ਅਤੇ ਮੈਂ ਇਸ ਨਾ ਬਰਦਾਸ਼ਤ ਯੋਗ ਹਾਲਾਤ ਵਿਚ ਜੋ ਹੋ ਸਕੇ, ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੈਂ ਸਿਖਾ ਰਿਹਾ ਹਾਂ ਅਤੇ ਖਤ ਲਿਖ ਰਿਹਾ ਹਾਂ ਅਤੇ ਚੰਗਾ ਵਿਹਾਰ ਬਣਾਈ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਹੁਣ ਇਹ ਮੇਰੇ ਆਪਣੇ ਹੀ ਭਾਈ ਮੈਨੂੰ ਤਕਲੀਫ਼ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਚੰਗੀ ਗੱਲ ਨਹੀਂ ਹੈ।’’ ਇਸ ਦੇ ਉਲਟ ਉਸ ਨੇ ਕਿਹਾ ਕਿ ਤਾਂ ਕੀ ਹੋਇਆ? ਭਾਵੇਂ ਬਹਾਨੇ ਭਾਵੇਂ ਸਚਿਆਈ ਨਾਲ ਹਰ ਤਰਾਂ ਮਸੀਹ ਦਾ ਪ੍ਰਚਾਰ ਹੁੰਦਾ ਹੈ ਅਤੇ ਮੈਂ ਇਸ ਗੱਲ ਅਨੰਦ ਹਾਂ ਅਤੇ ਰਹਾਂਗਾ ਭੀ। ਇਸਨੂੰ ‘‘ਮਹਾਨਤਮ ਲੋਕਾਂ ਦੀਆਂ ਬੇਹਤਰੀਨ ਗੱਲਾਂ ਵਿੱਚੋਂ ਇਕ’’ ਕਿਹਾ ਗਿਆ ਹੈ।<sup>20</sup> ਪੌਲਸ ਨੂੰ ਆਪਣੀ ਚਿੰਤਾ ਨਹੀਂ ਸੀ। ਉਹ ਨੂੰ ਇੰਜੀਲ ਦੀ ਚਿੰਤਾ ਸੀ। ਉਹ ਉਹਦੇ ਬਾਰੇ ਵਿਚ ਅਲੋਚਕਾਂ ਦੇ ਮਨ ਵਿਚ ਪਾਈਆਂ ਜਾਣ ਵਾਲੀਆਂ ਗੱਲਾਂ ਤੋਂ ਪਰੇਸ਼ਾਨ ਨਹੀਂ ਸੀ ਪਰ ਉਹ ਇਸ ਗੱਲੋਂ ਖੁਸ਼ ਸੀ ਕਿ ਖੁਸ਼ਬੁਰੀ ਸੁਣਾਈ ਜਾ ਰਹੀ ਹੈ।

ਭਲਾ ਪੌਲਸ ਇਹ ਸਿਖਾ ਰਿਹਾ ਹੈ ਕਿ ਕਿਸੇ ਦੇ ਇਰਾਦੇ ਨਾਲ ਕੋਈ ਫੁਰਕ ਪੈਂਦਾ, ਇਹ ਚਾਹੇ ਜੋ ਵੀ ਹੋਵੇ? ਨਹੀਂ, ਬਿਲਕੁਲ ਨਹੀਂ। ਪਰਮੇਸ਼ੁਰ ਦੀ ਨਜ਼ਰ ਵਿਚ ਇਸਦਾ ਮਹੱਤਵ ਹੈ ਕਿ ਕੋਈ ਕਿਸੇ ਕੰਮ ਨੂੰ ਕਿਸ ਇਰਾਦੇ ਨਾਲ ਕਰ ਰਿਹਾ ਹੈ (ਵੇਖੋ 1 ਕੁਰਿੰਧੀਆਂ 13: 1-3; ਰੋਮੀਆਂ 16: 17, 18; 2 ਕੁਰਿੰਧੀਆਂ 9: 7)। ਉਹ ਇਹ ਸਿਖਾਉਂਦਾ ਹੈ ਕਿ ਮਸੀਹੀ ਲੋਕ ਦੂਜਿਆਂ ਤੇ ਗਲਤ ਇਰਾਦੇ ਦਾ ਦੋਸ਼ ਨਾ ਲਾਉਣ। ਹਰ ਬੰਦੇ ਨੂੰ ਆਪਣੇ ਇਰਾਦਿਆਂ ਦੀ ਸਮੀਖਿਆ ਕਰਨੀ ਚਾਹੀਦੀ ਹੈ ਅਤੇ ਦੂਜਿਆਂ ਦੇ ਇਰਾਦਿਆਂ ਨੂੰ ਜਾਚਣ ਦਾ ਫੈਸਲਾ ਪ੍ਰਭੂ ਤੇ ਛੱਡ ਦੇਣਾ ਚਾਹੀਦਾ ਹੈ (ਵੇਖੋ ਇਬਰਾਹੀਮਾਂ 4: 13; ਰੋਮੀਆਂ 2: 16)।

### ਪਰਮੇਸ਼ੁਰ ਦੀ ਕਿਰਪਾ ਦੇ ਇੰਤਜ਼ਾਮ ਨੂੰ ਵੇਖਣਾ (1:19, 20)

**ਪੌਲਸ ਦੀ ਮੁਕਤੀ (1: 19)**

<sup>19</sup>ਕਿਉਂ ਜੋ ਮੈਂ ਜਾਣਦਾ ਹਾਂ ਭਈ ਤੁਹਾਡੀ ਬੇਨਤੀ ਤੋਂ ਅਤੇ ਯਿਸੂ ਮਸੀਹ ਦੇ ਆਤਮਾ ਦੀ ਸਹਾਇਤਾ ਤੋਂ ਇਹ ਮੇਰੀ ਮੁਕਤੀ ਦੇ ਲਈ ਨਿੱਕਲੇਗਾ।

**ਆਇਤ 19.** ਪੌਲਸ ਨੇ ਆਪਣੀ ਸਥਿਤੀ ਨੂੰ ਵੇਖ ਕੇ ਹੋਰ ਕੀ ਵੇਖਿਆ? ਉਸ ਨੇ ਘਟਨਾਵਾਂ ਨੂੰ ‘‘ਚੰਗੇ ਅੰਤ’’ ਵਿਚ ਮੁੱਕਦਿਆਂ ਵੇਖਿਆ: ਇਨ੍ਹਾਂ ਆਇਤਾਂ ਵਿਚ ਰਸੂਲ ਨੇ ਅੱਗੇ ਕਿਹਾ ਕਿ ਉਹ ਅਨੰਦ ਕਿਉਂ ਕਰ ਰਿਹਾ ਸੀ (ਕਿਉਂ ਜੋ ਸ਼ਬਦ 19 ਅਤੇ 20 ਆਇਤਾਂ ਨੂੰ ਆਇਤ 18 ਨਾਲ ਜੋੜਦਾ ਹੈ)। 19 ਆਇਤ ਦੀ ਧੜਕਣ ਤੇਜ਼ ਹੈ। ਆਇਤ 19 ਵਿਚ ਪੌਲਸ ਨੇ ਕਿਹਾ, ਮੈਂ ਜਾਣਦਾ ਹਾਂ। ‘‘ਜਾਣਦਾ’’ ਲਈ ਇਹ ਆਮ ਸ਼ਬਦ ਨਹੀਂ, ਬਲਕਿ ਅਜਿਹਾ ਸ਼ਬਦ ਹੈ ਜਿਸ ਤੋਂ ‘‘ਪੱਕੀ ਜਾਣਕਾਰੀ’’ ਦਾ ਸੁਝਾਅ ਮਿਲਦਾ ਹੈ।<sup>21</sup> ਆਇਤ 20 ਵਿਚ ਉਹ ‘‘ਵੱਡੀ ਤਾਂਘ’’ ਦੀ ਗੱਲ ਕਰਦਾ ਹੈ।

‘‘ਵੱਡੀ ਤੁਂਘ’’ ਹਾਲਾਤ ਤੇ ਆਪਣੀ ਨਜ਼ਰ ਟਿਕਾਈ ਰੱਖਣ ਨਾਲ ਪੌਲਸ ਨੂੰ ਦੋ ਵਧੀਆ ਨਤੀਜੇ ਨਜ਼ਰ ਆਏ। ਅਨੁਵਾਦ ਹੋਏ ਸ਼ਬਦ ‘‘ਮੁਕਤੀ’’ (sōtēria, ਸੋਟੇਰੀਆ) ਦਾ ਇਕ ਰੂਪ, ਵੇਖੋ KJV ਦਾ ਅਨੁਵਾਦ NASB ਵਿਚ ‘‘ਛੁਟਕਾਰਾ’’ ਹੋਇਆ ਹੈ (ਅਨੁਵਾਦਕ)। ‘‘ਮੁਕਤੀ’’ ਸਾਡੇ ਵਿਸ਼ਵਾਸ ਦਾ ਅਜਿਹਾ ਅਹਿਮ ਭਾਗ ਹੈ ਅਤੇ ਇਕ ਮਸੀਹੀ ਵਾਸਤੇ ਐਨਾ ਕ੍ਰੀਮਤੀ ਸ਼ਬਦ ਹੈ ਕਿ ਕਈ ਵਾਰ ਇਹ ਭੁੱਲ ਜਾਣਾਂ ਅਸਾਨ ਹੁੰਦਾ ਹੈ ਕਿ ਆਪਣੇ ਆਪ ਵਿਚ ਇਹ ਇਕ ‘‘ਨਿਰਾ’’ ਸ਼ਬਦ ਹੈ। ਪੌਲਸ ਦੇ ਦਿਮਾਗ ਵਿਚ ਕਿਹੜੇ ਜਿਹਾ ‘‘ਛੁਟਕਾਰਾ’’ / ‘‘ਮੁਕਤੀ’’ ਸੀ? ਉਹ ਕੁਝ ਸੰਭਾਵਨਾਵਾਂ ਕਿਹੜੀਆਂ ਹਨ?

- ਕੈਦ ਵਿੱਚੋਂ ਛੁੱਟਣਾ? ਸ਼ਾਇਦ, ਪਰ ਪੌਲਸ ਨੂੰ ਆਪਣੇ ਛੁੱਟਣ ਦਾ ਇਨਾ ਯਕੀਨ ਨਹੀਂ ਹੋਵੇਗਾ (ਵੇਖੋ 2: 17, 23, 24)। ‘‘ਮੈਂ ਜਾਣਦਾ ਹਾਂ’’ ਵਾਕਅੰਸ ਜੇ ਸਿਰਫ ਛੁਟਕਾਰੇ ਲਈ ਹੈ ਤਾਂ ਇਹ ਕੁਝ ਮਜ਼ਬੂਤ ਲੰਗੇਗਾ।
- ਉਹ ਆਪਣੇ ਦੁਸ਼ਮਣਾ ਦੀ ਝੂਠੀ ਨਿੰਦਿਆ ਅਤੇ ਬਦਸਲੂਕੀ ਤੋਂ ਛੁੱਟ ਗਿਆ? ਸ਼ਾਇਦ। ਹੋ ਸਕਦਾ ਹੈ ਕਿ ਪੌਲਸ ਨੇ ਅੱਯੂਬ 13: 16 ਦੇ ਸਪਤਤੀ (LXX) ਅਨੁਵਾਦ ਵਿਚਲੀ ਸ਼ਬਦਾਵਲੀ ਹੀ ਵਰਤੀ ਹੋਵੇ। ਕਈ ਟੀਕਾਕਾਰਾਂ ਦਾ ਮੰਨਣਾ ਹੈ ਕਿ ਪੌਲਸ ਅੱਯੂਬ ਦੀ ਗੱਲ ਹੀ ਦੁਹਰਾਅ ਰਿਹਾ ਸੀ ਅਤੇ ਉਹਦੇ ਕਹਿਣ ਦਾ ਉਹੀ ਮਤਲਬ ਸੀ ਜੋ ਅੱਯੂਬ ਦਾ ਸੀ ਕਿ ‘‘ਮੈਂ ਬੇਦੋਸ਼ਾ ਠਹਿਰਾਂਗਾ’’ (ਵੇਖੋ ਅੱਯੂਬ 13: 18)।
- ਨੀਰੋਂ ਦੇ ਸਾਹਮਣੇ ਆਉਣ ਦੀ ਘਬਰਾਹਟ ਤੋਂ ਛੁੱਟ ਗਿਆ? ਸ਼ਾਇਦ; ਇਹ ਅਗਲੀ ਆਇਤ ਨਾਲ ਜੁੜ ਜਾਂਦਾ ਹੈ। ਕੋਈ ਸੱਕ ਨਹੀਂ ਕਿ ਪੌਲਸ ਨੇ ਦੁਆ ਕੀਤੀ ਕਿ ਰੋਮੀ ਅਦਾਲਤ ਵਿਚ ਆਪਣੀ ਸਫ਼ਾਈ ਦੇਣ ਸਮੇਂ ਯਿਸੂ ਵਿਚ ਆਪਣੀ ਨਿਹਚਾ ਬਾਰੇ ਦਲੇਰੀ ਨਾਲ ਦੱਸ ਸਕੇ।
- ਅੰਨੰਤ ਕਾਲ ਲਈ ਛੁੱਟ ਗਿਆ (ਬਚਾਇਆ ਗਿਆ)? ਪੌਲਸ ਸੱਚੇ ਦਿਲੋਂ ਇਹ ਮੰਨਦਾ ਸੀ (ਫਿਲਿਪੀਆਂ 1:23; ਵੇਖੋ ਰੋਮੀਆਂ 5: 9)।

ਪੌਲਸ ਦੇ ਛੁੱਟਣ ਦੀ ਮੇਰੀ ਨਿੱਜੀ ਪਸੰਦ ਅਖੀਰਲੀ ਗੱਲ ਹੈ। ਆਮ ਤੌਰ ਤੇ ਪੌਲਸ ‘‘ਮੁਕਤੀ’’ ਸ਼ਬਦ ਦੀ ਵਰਤੋਂ ਪਾਪ ਤੋਂ ਮੁਕਤੀ ਲਈ ਕਰਦਾ ਸੀ। ਸ਼ਾਇਦ ਇੱਥੋਂ ‘‘ਮੁਕਤੀ’’ ਸ਼ਬਦ ਵਿਚ ਵਿਚਾਰਾਂ ਦਾ ਮੇਲ ਹੈ। ਪੌਲਸ ਨਾਲ ਜੋ ਕੁਝ ਵੀ ਹੁੰਦਾ ਅਖੀਰ ਉਸ ਦਾ ਛੁਟਕਾਰਾ ਜਾਂ ‘‘ਮੁਕਤੀ’’ ਹੀ ਹੋਣੀ ਸੀ।

ਉਸ ਦੀ ਮੁਕਤੀ ਦੋ ਕਾਰਣਾ ਕਰਕੇ ਹੋਣੀ ਸੀ। ਇਕ ਤਾਂ ਫਿਲਿਪੀਆਂ ਦੀਆਂ ਦੁਆਵਾਂ ਤੋਂ ਮਿਲੀ ਮਦਦ ਸੀ। ‘‘ਮੈਂ ਜਾਣਦਾ ਹਾਂ ਭਈ ਤੁਹਾਡੀ ਬੇਨਤੀ ਤੋਂ ਮੇਰੀ ਮੁਕਤੀ’’ ਹੋਵੇਗੀ। ਪੌਲਸ ਨੇ ਉਨ੍ਹਾਂ ਲਈ ਦੁਆ ਕੀਤੀ (1:3, 4), ਉਹ ਉਸਦੇ ਲਈ ਦੁਆ ਕਰਦੇ ਸਨ (1:19)। ਪੌਲਸ ਨੂੰ ਸਾਥੀ ਮਸੀਹੀ ਲੋਕਾਂ ਦੀਆਂ ਦੁਆਵਾਂ ਦੀ ਲਲਕ ਰਹਿੰਦੀ ਸੀ (ਰੋਮੀਆਂ 15:30–32; 2 ਕੁਰੰਬਿਆਂ 1:11; 1 ਬੱਸਲੁਨੀਕੀਆਂ 5:25; 2 ਬੱਸਲੁਨੀਕੀਆਂ 3: 1, 2; ਫਿਲੇਸੋਨ 22)। ਮਸੀਹੀ ਲੋਕਾਂ ਨੂੰ ਇਕ ਦੂਜੇ ਲਈ ਦੁਆ ਕਰਨੀ ਚਾਹੀਦੀ ਹੈ।

ਉਹਦੀ ਮੁਕਤੀ ਵਿਚ ਦੂਜਾ ਯੋਗਦਾਨ ਪਵਿੱਤਰ ਆਤਮਾ ਦੀ ਮਦਦ ਸੀ: ਮੈਂ ਜਾਣਦਾ ਹਾਂ ਭਈ ਤੁਹਾਡੀ ਬੇਨਤੀ ਤੋਂ ਅਤੇ ਯਿਸੂ ਮਸੀਹ ਦੇ ਆਤਮਾ ਦੀ ਸਹਾਇਤਾ ਤੋਂ ਇਹ ਮੇਰੀ ਮੁਕਤੀ ਦੇ ਲਈ ਨਿੱਕਲੇਗਾ। ਅਨੁਵਾਦ ਹੋਏ ਸ਼ਬਦ ‘‘ਸਹਾਇਤਾ’’ (epichoregia) ਦੇ ਯੂਨਾਨੀ ਸ਼ਬਦ ਦਾ ਮੂਲ ‘‘ਸਪਲਾਈ’’ (KJV) ਤੋਂ ਹੀ ਸਾਨੂੰ ਅੰਗ੍ਰੇਜ਼ੀ ਸ਼ਬਦ ‘‘chorus’’ (ਕੋਰਸ, ਜਿਸ ਦਾ ਅਰਥ ‘‘ਸਥਾਈ’’ ਹੈ) ਮਿਲਿਆ ਹੈ। ਇਹ ਸ਼ਬਦ ਮੂਲ ਰੂਪ ਵਿਚ ਕਿਸੇ ਯੂਨਾਨੀ ਨਗਰ ਦੁਆਰਾ ਪਰਥ ਦੀ ਯੋਜਨਾ ਬਣਾਉਣ ਤੇ ਗਾਇਕ ਮੰਡਲੀ ਦਾ ਖਰਚਾ ਉਠਾਉਣ ਵਾਸਤੇ ਵਰਤਿਆ ਜਾਂਦਾ ਸੀ। ਅਦਾਕਾਰੀ

ਕਰਨ ਵਾਲਿਆ ਨੂੰ ਪੈਸੇ ਦੇਣ ਵਾਸਤੇ ਸਰਕਾਰ ਪੂਜੀਪਤੀ ਨਾਗਰਿਕਾਂ ਤੋਂ ਬਹੁਤ ਦਾਨ ਮੰਗਦੀ ਸੀ। ਅੱਖੀਰ ਗਾਇਕ ਮੰਡਲੀ ਨਾਲ ਇਹਦਾ ਜੁੜਾ ਬੰਦ ਹੋ ਗਿਆ। ਪਰ ਇਸ ਸ਼ਬਦ ਦੀ ਉਦਾਹਰਣ ਕਰਕੇ ਅਤੇ ਜਿਆਦਾ ਦੇਣ ਦਾ ਵਿਚਾਰ ਬਣਿਆ ਰਿਹਾ।<sup>12</sup> ‘‘ਜਿਸੂ ਮਸੀਹ ਦਾ ਆਤਮਾ’’ ਪਵਿੱਤਰ ਆਤਮਾ ਹੀ ਹੈ। ਜਿਸੂ ਨੇ ਪਵਿੱਤਰ ਆਤਮਾ ਨੂੰ ਘੱਲਣ ਦਾ ਵਾਅਦਾ ਕੀਤਾ ਸੀ ਅਤੇ ਉਸ ਨੇ ਆਪਣਾ ਵਾਅਦਾ ਪੂਰਾ ਕੀਤਾ (ਯੁਹੋਨਾ 14: 16, 17; ਰਸੂਲਾਂ ਦੇ ਕਰਤੱਥ 1:8; 2: 1-4)। ਵਿਲੀਅਮ ਬਾਰਕਲੇ ਨੇ ਮਿਲਦਾ ਜੁਲਦਾ ਵਾਕਅੰਸ ‘‘ਮਸੀਹ ਦਾ ਪਵਿੱਤਰ ਆਤਮਾ ਮੈਨੂੰ ਭਰਪੂਰ ਮਦਦ ਕਰਦਾ ਹੈ’’ ਅਨੁਵਾਦ ਕੀਤਾ ਹੈ।<sup>13</sup>

ਪੌਲਸ ਨੂੰ ਉਮੀਦ ਸੀ ਕਿ ਪਵਿੱਤਰ ਆਤਮਾ ਉਸ ਲਈ ਖੁੱਲ੍ਹੇ ਦਿਲੋਂ ਹੋਰ ਵੀ ਜਿਆਦਾ ਇੰਤਜ਼ਾਮ ਕਰੇਗਾ। ਪੌਲਸ ਆਪਣੇ ਲਈ ਇੰਤਜ਼ਾਮ ਵਾਸਤੇ ਪਵਿੱਤਰ ਆਤਮਾ ਤੇ ਨਿਰਭਰ ਸੀ ਅਤੇ ਆਤਮਾ ਸਾਡੇ ਲਈ ਵੀ ਇੰਤਜ਼ਾਮ ਕਰਦਾ ਹੈ। ਪਵਿੱਤਰ ਆਤਮਾ ਸਾਨੂੰ ਬਪਤਿਸਮਾ ਲੈ ਕੇ ਮਸੀਹੀ ਬਣਨ ਵੇਲੇ ਦਾਨ ਵਜੋਂ ਮਿਲਦਾ ਹੈ (ਰਸੂਲਾਂ ਦੇ ਕਰਤੱਥ 2: 38)। ਪਵਿੱਤਰ ਆਤਮਾ ਜੋ ਪਰਮੇਸ਼ੁਰ ਦੇ ਸਭ ਲੋਕਾਂ ਵਿਚ ਵਾਸ ਕਰਦਾ ਹੈ, ਸਮਰਥਾ ਅਤੇ ਮਦਦ ਦਾ ਸੋਤਾ ਹੈ (ਰੋਮੀਆਂ 8: 11-13, 26-28) ਪੌਲਸ ਲਿਖਦੇ ਸਮੇਂ ਕਿ ‘‘ਅਤੇ ਮੇਰਾ ਪਰਮੇਸ਼ੁਰ ਤੇਜ਼ ਵਿਚ ਆਪਣੇ ਧਨ ਦੇ ਅਨੁਸਾਰ ਤੁਹਾਡੀ ਹਰੇਕ ਬੁੜ ਨੂੰ ਮਸੀਹ ਯਿਸੂ ਵਿਚ ਸੰਪੂਰਨ ਕਰੇਗਾ’’ (ਫਿਲੀਪੀਆਂ 4: 19) ਆਤਮਾ ਨਾਲ ਮਿਲਣ ਵਾਲੀ ਮਦਦ ਦੀ ਹੀ ਗੱਲ ਕਰ ਰਿਹਾ ਹੋਵੇਗਾ।

### ਮਸੀਹ ਦਾ ਉੱਚਿਆਂ ਕੀਤਾ ਜਾਣਾ (1:20)

<sup>20</sup>ਮੇਰੀ ਵੱਡੀ ਤਾਂਘ ਅਤੇ ਆਸ ਦੇ ਅਨੁਸਾਰ ਕਿ ਮੈਂ ਕਿਸੇ ਗੱਲ ਵਿਚ ਲੱਜਿਆਵਾਨ ਨਹੀਂ ਹੋਵਾਂਗਾ ਸਗੋਂ ਪੂਰੀ ਦਿਲੇਰੀ ਨਾਲ ਜਿਵੇਂ ਸਦਾ ਤਿਵੇਂ 0ਹਣ ਭੀ ਮੇਰੀ ਦੇਰੀ ਵਿਚ ਭਾਵੇਂ ਜੀਉਣ ਤੋਂ ਭਾਵੇਂ ਮਰਨ ਤੋਂ ਮਸੀਹ ਦੀ ਵਡਿਆਈ ਹੋਵੇਗੀ।

ਆਇਤ 20. ਇਹ ਦੱਸਣਾ ਜਾਰੀ ਰੱਖਦਿਆਂ ਕਿ ਉਹ ਅਨੰਦਤ ਕਿਉਂ ਸੀ ਪੌਲਸ ਨੇ ਆਪਣੀ ਵੱਡੀ ਤਾਂਘ ਦੀ ਗੱਲ ਕੀਤੀ। ਇਹ ਵਾਕਅੰਸ ਨਾਉਂ ਸ਼ਬਦ *kara* (ਕਾਰਾ, ‘‘ਸਿਰ’’) ਅਤੇ ਕਿਰਿਆ ਸ਼ਬਦ *dokeo* (ਦੋਕਿਓ) ‘‘ਵੇਖਣਾ’’ ਦੇ ਨਾਲ ਉਪਸਰਗ *apo* (ਅਪੋ) ‘‘ਤੋਂ ਦੂਰ’’ ਨੂੰ ਜੋੜਨ ਵਾਲਾ ਯੂਨਾਨੀ ਮਿਸ਼ਰਿਤ ਸ਼ਬਦ *apokaradokia* (ਅਪੋਕਰਕਡੋਇਆ) ਤੋਂ ਲਿਆ ਗਿਆ ਹੈ। ਬਾਰਕਲੇ ਨੇ *apokaradokia* (ਅਪੋਕਰਕਡੋਇਆ) ਨੂੰ ‘‘ਬੇਤਾਬ, ਤਿੱਖੀ ਨਜ਼ਰ, ਜਿਸ ਚੀਜ਼ ਦੀ ਖਾਹਿਸ ਕੀਤੀ ਜਾਂਦੀ ਹੈ ਉਸ ਉੱਤੇ ਧਿਆਨ ਲਾਉਣ ਲਈ ਹੋਰ ਹਰ ਕਾਸੇ ਤੋਂ ਦੂਰ ਕਰ ਦੇਣ ਵਾਲੇ’’ ਦੇ ਰੂਪ ਵਿਚ ਵਿਖਾਇਆ ਹੈ।<sup>14</sup>

ਦੂਜਾ ਚੰਗਾ ਨਤੀਜਾ ਜਿਹੜਾ ਪੌਲਸ ਨੇ ਵੇਖਿਆ ਉਹ ਯਿਸੂ ਦੀ ਵਡਿਆਈ ਹੋਣਾ ਸੀ। ਮੇਰੀ ਦੇਰੀ ਵਿਚ ਭਾਵੇਂ ਜੀਉਣ ਤੋਂ ਭਾਵੇਂ ਮਰਨ ਤੋਂ ਮਸੀਹ ਦੀ ਵਡਿਆਈ ਹੋਵੇਗੀ। ਇਹ ਗੱਲ ਸੰਭਵ ਤੌਰ ਤੇ ਕੈਸਰ ਅੱਗੇ ਪੌਲਸ ਦੀ ਹੋਣ ਵਾਲੀ ਪੇਸ਼ੀ ਦੇ ਸਬੰਧ ਵਿਚ ਸੀ। ਪੌਲਸ ਨੂੰ ਯਕੀਨ ਸੀ ਕਿ ਸਾਹੀ ਕਟਹਿਰਿਆਂ ਵਿਚ ਦਲੇਰੀ ਨਾਲ ਜਵਾਬ ਦੇਵੇਗਾ ਜਿਸ ਨਾਲ ਉਸ ਕੰਮ ਨੂੰ ਜਿਹਦੇ ਲਈ ਉਸਨੇ ਆਪਣੀ ਜਿੰਦਗੀ ਦੇ ਦਿੱਤੀ ਸੀ, ਲੱਜਿਆਵਾਨ ਹੋਣ ਜਾਂ ਬਦਨਾਮੀ ਤੋਂ ਬਚਾ ਲਵੇਗਾ।

ਉਹਦਾ ਮੰਨਣਾ ਸੀ ਕਿ ਹਰ ਗੱਲ ਜਿਹੜੀ ਵਾਪਰਦੀ ਹੈ ਉਹ ਅੱਖੀਰ 'ਚ ਮਸੀਹ ਦੀ ਵਡਿਆਈ ਲਈ ਹੀ ਹੋਵੇਗੀ। ‘‘ਵਡਿਆਈ’’ *megalunō* (ਮੇਗਾਲੂਨੋ) ਦਾ ਅਨੁਵਾਦ ‘‘ਵਧਿਆ’’ ਜਾਂ ‘‘ਵਧਾਇਆ’’ ਵੀ ਹੋ ਸਕਦਾ ਹੈ।<sup>15</sup> ਪਹਿਲੀ ਵਾਰ ਇਹ ਵਿਚਾਰ ਸਾਨੂੰ ਅਜੀਬ ਲਗਦਾ ਹੈ। ਯਿਸੂ

ਤਾਂ ਪਹਿਲਾਂ ਹੀ ‘‘ਵੱਡੇ ਨਾਲੋਂ ਵੱਡਾ’’ ਹੈ ਤਾਂ ਫਿਰ ਪੌਲਸ ਉਸ ਦੇ ਵਧਣ ਜਾਂ ਵਧਾਏ ਜਾਣ ਦੀ ਗੱਲ ਕਿਵੇਂ ਕਹਿ ਸਕਦਾ ਸੀ। ਅਸੀਂ ਕਿਵੇਂ ਕਹਿ ਸਕਦੇ ਹਾਂ ਇਸ ਦਾ ਜਵਾਬ ਇਹ ਹੈ ਕਿ ਅਸੀਂ ਉਸ ਨੂੰ ਲੋਗਾਂ ਦੇ ਦਿਲਾਂ ਵਿਚ ਵਡਿਆਈ ਦੇ ਸਕਦੇ ਹਾਂ। ਜਿਵੇਂ ਵੱਡਾ ਵਿਖਾਉਣ ਵਾਲਾ ਸੀਜ਼ਾ ਚੀਜ਼ਾਂ ਨੂੰ ਸਾਫ਼ ਸਾਫ਼ ਵੇਖਣ ਵਿਚ ਮਦਦ ਕਰਦਾ ਹੈ ਉਵੇਂ ਹੀ ਮਸੀਹ ਤੇ ਕੇਂਦ੍ਰਿਤ ਜੀਵਨ ਮਨੁੱਖ ਜਾਤੀ ਨੂੰ ਪ੍ਰਭੂ ਨੂੰ ਜੋ ਉਹ ਅਸਲ ਵਿਚ ਹੈ, ਵਿਖਾਉਣ ਵਿਚ ਮਦਦਗਾਰ ਹੋ ਸਕਦਾ ਹੈ।

ਪੌਲਸ ਦਾ ਮੰਨਣਾ ਸੀ ਕਿ ਉਹਦੇ ‘‘ਮਰਨ ਤੋਂ ਮਸੀਹ ਦੀ ਵਡਿਆਈ ਹੋਵੇਗੀ।’’ ਮਸੀਹੀ ਆਦਮੀ ਦੀ ਦੇਹੀ ਪਰਮੇਸ਼ੁਰ ਦੀ ਹੈਕਲ ਹੈ (1 ਕੁਰਿੰਧਿਆਂ 6: 19) ਅਤੇ ਇਹ ਪ੍ਰਭੂ ਲਈ ਸਮਰਪਿਤ ਹੋਣੀ ਚਾਹੀਦੀ ਹੈ (ਰੋਮੀਆਂ 12: 1)। ਪੌਲਸ ਦਾ ਮੰਨਣਾ ਸੀ ਕਿ ‘‘ਜ਼ਿੰਦਗੀ ਹੋਵੇ ਤੇ ਭਾਵੇਂ ਮੌਤ’’ ਮਸੀਹ ‘‘ਵਡਿਆਇਆ’’ ਹੀ ਜਾਂਦਾ ਰਹੇਗਾ, ਭਾਵ ਭਾਵੇਂ ਮੈਂ ਜੀਵਾਂ ਜਾਂ ਮਰਾਂ। ਉਹਦਾ ਖਿਆਲ ਸੀ ਕਿ ਪੇਸ਼ੀ ਦੇ ਬਾਅਦ ਹੋ ਸਕਦਾ ਹੈ ਕਿ ਉਹ ਛੁੱਟ ਜਾਵੇ, ਪਰ ਉਹ ਅੰਤਰਯਾਸੀ ਨਹੀਂ ਸੀ। ਜੋ ਵੀ ਹੁੰਦਾ, ਉਹਨੇ ਮਸੀਹ ਨੂੰ ਵਡਿਆਈ ਦੇਣ ਦਾ ਤਹਹੀਆ ਕੀਤਾ ਸੀ।

ਉਹਨੂੰ ਉਮੀਦ ਸੀ ਕਿ ਜਦੋਂ ਉਹ ਉਸ ਉੱਤੇ ਦੋਸ਼ ਲਉਣ ਵਾਲਿਆਂ ਨੂੰ ਮਿਲੇਗਾ ਤਾਂ ਉਹ ਸਰਮਿੰਦਾ ਨਹੀਂ ਹੋਵੇਗਾ ਅਤੇ ਵਡਿਆਈ ਪ੍ਰਭੂ ਨੂੰ ਮਿਲੇਗੀ। ਕੀ ਉਸ ਨੇ ਇਨ੍ਹਾਂ ਨਤੀਜਿਆਂ ਦਾ ਸਿਹਰਾ ਲੈਣੀ ਯੋਜਨਾ ਬਣਾਈ? ਨਹੀਂ। ਮੂਲ ਲਿਖਤ ਵਿਚ ‘‘ਲੱਜਿਆਵਾਨ ਹੋਵਾਂਗਾ’’ ਅਤੇ ‘‘ਵਡਿਆਈ ਹੋਵੇਗੀ’’ ਦੋਵੇਂ ਭਵਿੱਖ ਕਰਮਵਾਚ ਹਨ। ਕਰਮਵਾਚ ਉਸਦੇ ਲਈ ਇਸਤੇਮਾਲ ਹੁੰਦਾ ਹੈ ਜੋ ਵਾਕ ਦੇ ਵਿਸ਼ੇ ਦੇ ਨਾਲ ਹੋ ਗਿਆ ਹੁੰਦਾ ਹੈ। ਪੌਲਸ ਇਹ ਨਹੀਂ ਮੰਨਦਾ ਸੀ ਕਿ ਚਾਹੇ ਗਏ ਨਤੀਜੇ ਲਈ ਜ਼ਿੰਮੇਵਾਰ ਉਹ ਹੋਵੇਗਾ ਬਲਕਿ ਉਹਦਾ ਮੰਨਣਾ ਸੀ ਕਿ ਪਰਮੇਸ਼ੁਰ ਹੋਵੇਗਾ।

ਜੇ ਅਸੀਂ ਜ਼ਿੰਦਗੀ ਨੂੰ ਉਵੇਂ ਹੀ ਵੇਖਾਏ ਜਿਵੇਂ ਪੌਲਸ ਵੇਖਦਾ ਸੀ, ਅਸੀਂ ਮੰਨ ਜਾਵਾਂਗੇ ਕਿ ਸਾਡੇ ਨਾਲ ਜੋ ਵੀ ਹੁੰਦਾ ਹੈ ਉਹ ਸਭ ਕੁਝ ਸਹੀ ਹੋਵੇਗਾ। ਜੇ ਪਰਮੇਸ਼ੁਰ ਨਾਲ ਸਾਡਾ ਸਬੰਧ ਸਹੀ ਹੈ ਅਤੇ ਸਾਡਾ ਵਿਹਾਰ ਸਹੀ ਹੈ ਤਾਂ ਪ੍ਰਭੂ ਇਹ ਯਕੀਨੀ ਬਣਾ ਦੇਵੇਗਾ ਕਿ ਸਭ ਕੁਝ ਸਾਡੀ ਭਲਿਆਈ ਲਈ ਹੀ ਹੋਵੇ (ਵੇਖੋ ਰੋਮੀਆਂ 8: 28)। ਇਸ ਨਾਲ ਸਾਡੇ ਮਨ ਨੂੰ ਕਿਨੀ ਸ਼ਾਂਤੀ ਮਿਲ ਸਕਦੀ ਹੈ।

## ਪ੍ਰਸੰਗਿਕਤਾ

‘‘ਬੇੜੀਆਂ’’ ਦੌਰਾਨ ਮੌਕੇ (1: 12-24)

ਪੌਲਸ ਨੇ ਆਖਿਆ ਕਿ ਉਹਦੇ ਬੰਧਨਾਂ ਕਰਕੇ ਇੰਜੀਲ ਦਾ ਵਾਧਾ ਹੋਇਆ ਕਿਉਂਕਿ ਉਸ ਨੂੰ ਵਚਨ ਨੂੰ ਫੈਲਾਉਣ ਦੇ ਬੇਸ਼ੁਮਾਰ ਮੌਕੇ ਮਿਲ ਗਏ। ਅਸੀਂ ਕਈ ਤਰੀਕਿਆਂ ਨਾਲ ‘‘ਬੇੜੀਆਂ ਵਿਚ ਬੱਧੇ’’ ਮਹਿਸੂਸ ਕਰ ਸਕਦੇ ਹਾਂ ਪਰ ਉਨ੍ਹਾਂ ਵਿੱਚੋਂ ਜ਼ਿਆਦਾਤਰ ‘‘ਬੇੜੀਆਂ’’ ਸਾਨੂੰ ਦੂਜਿਆਂ ਨਾਲ ਇੰਜੀਲ ਨੂੰ ਸਾਂਥਾ ਕਰਨ ਦੇ ਮੌਕੇ ਦੁਆਉਂਦੀਆਂ ਹਨ। ਸਿਪਾਹੀਆਂ ਦੀ ਨਜ਼ਰ ਵਿਚ ਭਾਵੇਂ ਪੌਲਸ ਬੇੜੀਆਂ ਵਿਚ ਸੀ, ਪਰ ਉਹਦੀ ਨਜ਼ਰ ਵਿਚ ਉਹ ਬੇੜੀਆਂ ਵਿਚ ਸਨ। ਇਸੇ ਤਰ੍ਹਾਂ ਮਸੀਹੀ ਲੋਕ ਜਦ ਨਾ ਚਾਹੁੰਦਿਆਂ ‘‘ਬੇੜੀਆਂ ਵਿਚ’’ ਹੁੰਦੇ ਹਨ ਤਾਂ ਉਨ੍ਹਾਂ ਨੂੰ ਆਮ ਤੌਰ ਤੇ ਅਜਿਹੇ ਲੋਕ ਮਿਲ ਜਾਂਦੇ ਹਨ ਜੋ ਉਨ੍ਹਾਂ ਵਾਂਗ ਹੀ ‘‘ਬੇੜੀਆਂ ਵਿਚ’’ ਹੁੰਦੇ ਹਨ ਜਿਸ ਨਾਲ ਉਨ੍ਹਾਂ ਨੂੰ ਮਸੀਹ ਲਈ ਪ੍ਰਭਾਵਿਤ ਕਰਨ ਦੇ ਮੌਕੇ ਮਿਲ ਜਾਂਦੇ ਹਨ। ਇਕ ਮਾਂ ਨੂੰ ਛੋਟੇ ਬੱਚਿਆਂ ਵਾਲੇ ਘਰ ਵਿਚ ‘‘ਬੇੜੀਆਂ ਵਿਚ’’ ਹੋਣਾ ਲੱਗ ਸਕਦਾ ਹੈ ਪਰ ਜੇ ਉਹ ਉਨ੍ਹਾਂ ਬੱਚਿਆਂ ਨੂੰ ਪ੍ਰਭੂ ਦਾ ਰਾਹ ਸਿਖਾਉਂਦੀ ਹੋਵੇ (ਵਿਵਸਥਾ ਸਾਰ 6: 7) ਤਾਂ ਕੌਣ ਜਾਣੇ ਕਿ ਉਹ ਰਾਜ ਵਿਚ ਕਿਨੀ ਭਲਿਆਈ ਦਾ ਕਾਰਣ ਬਣਨਗੇ। ਇਕ ਔਰਤ ਨੂੰ ਆਪਣੇ ਅਵਿਸ਼ਵਾਸੀ ਪਤੀ ਨਾਲ ‘‘ਬੇੜੀਆਂ ਵਿਚ’’ ਹੋਣਾ ਲਗ ਸਕਦਾ ਹੈ ਪਰ ਉਸ ਨੂੰ ਉਹਦੇ ਲਈ ਇਕ ਚੰਗੀ ਮਿਸਾਲ ਬਣਨ ਦਾ ਮੌਕਾ ਮਿਲਿਆ ਹੈ (ਵੇਖੋ 1 ਪਤਰਸ 3: 1, 2)। ਇਕ ਕਰਮਚਾਰੀ ਨੂੰ

ਉਸ ਕੰਮ ਤੇ ਜਿਹੜਾ ਉਸ ਨੂੰ ਪਸੰਦ ਨਹੀਂ ਹੈ ‘ਬੇੜੀਆਂ ਵਿਚ’ ਹੋਣਾ ਲਗ ਸਕਦਾ ਹੈ ਪਰ ਉਹਦੇ ਨਾਲ ਕੰਮ ਕਰਨ ਵਾਲੇ ਹੋ ਸਕਦੇ ਹਨ ਜਿਨ੍ਹਾਂ ਨੂੰ ਇੰਜੀਲ ਸਿਖਾਈ ਜਾ ਸਕਦੀ ਹੈ।

### ਨੇਕ ਇਰਾਦਾ (1: 15–18)

ਕੀ ਤੁਹਾਨੂੰ ਇਹ ਮੰਨਣਾ ਔਖਾ ਲਗਦਾ ਹੈ ਕਿ ਪਹਿਲੀ ਸਦੀ ਵਿਚ ਅਜਿਹੇ ਮਸੀਹੀ ਸਨ ਜਿਹੜੇ ਮਸੀਹ ਦਾ ਪ੍ਰਚਾਰ ਖੁਦਗਰਜ਼ੀ ਦੀ ਭਾਵਾਨਾ ਨਾਲ ਕਰਦੇ ਸਨ? ਮੈਨੂੰ ਲਗਦਾ ਹੈ ਕਿ ਅੱਜ ਵੀ ਉਨ੍ਹਾਂ ਵਰਗੇ ਕੁਝ ਲੋਕ ਹਨ। ਅਸੀਂ ਦੂਜਿਆਂ ਦੀਆਂ ਕਮੀਆਂ ਬੜੀ ਅਸਾਨੀ ਨਾਲ ਗਿਣਾ ਸਕਦੇ ਹਾਂ ਪਰ ਸਾਨੂੰ ਆਪਣੇ ਵੱਲ ਛਾਤੀ ਮਾਰਨੀ ਚਾਹੀਦੀ ਹੈ। ਕੀ ਮਸੀਹੀ ਸੇਵਾ ਲਈ ਸਾਡੇ ਆਪਣੇ ਇਰਾਦੇ ਕਦੇ ‘ਸੁੱਧੇ’ ਨਾਲੋਂ ਘੱਟ ਰਹੇ ਹਨ? ਮੈਂ ਪਹਿਲਾਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਜਿਹੜੇ ਪ੍ਰਚਾਰ ਕਰਨ ਦੀ ਇੱਛਾ ਰੱਖਦੇ ਹਨ: ਪ੍ਰਚਾਰ ‘ਬੇਹਤਰ ਜਿੰਦਗੀ’ ਜਾਂ ‘ਅਸਾਨ ਜਿੰਦਗੀ’ ਜੀਣ ਦਾ ਤਰੀਕਾ ਨਹੀਂ ਹੈ। ਪ੍ਰਚਾਰ ਕਰਨਾ ਇੱਤਜ਼ ਕਮਾਉਣ ਅਤੇ ਧਿਆਨ ਬਿੱਚਣ ਦੇ ਸਾਧਨ ਵਜੋਂ ਲੱਗਣਾ ਨਹੀਂ ਚਾਹੀਦਾ ਬਲਕਿ ਇਹ ਹੁਹਾਂ ਨੂੰ ਬਚਾਉਣ ਅਤੇ ਪਰਮੇਸ਼ੁਰ ਦੀ ਵਡਿਆਈ ਕਰਨ ਦਾ ਇਕ ਤਰੀਕਾ ਹੈ। ਮੈਂ ਉਨ੍ਹਾਂ ਮਸੀਹੀ ਲੋਕਾਂ ਨਾਲ ਵੀ ਗੱਲ ਕਰਨਾ ਚਾਹਾਂਗਾ ਜਿਹੜੇ ਪ੍ਰਚਾਰ ਨਹੀਂ ਕਰਦੇ। ਸਾਡੇ ਵਿੱਚੋਂ ਹਰ ਕਿਸੇ ਨੂੰ ਇਸ ਗੱਲ ਦੀ ਜਾਂਚ ਦੀ ਲੋੜ ਹੈ ਕਿ ਮਸੀਹ ਵਾਸਤੇ ਜੋ ਕੁਝ ਅਸੀਂ ਕਰਦੇ ਹਾਂ ਉਹ ਕਿਉਂ ਕਰਦੇ ਹਾਂ? ਕੀ ਅਸੀਂ ਕੁਝ ਕੰਮ ਇਸ ਕਰਕੇ ਕਰਦੇ ਹਾਂ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੀ ਤਾਰੀਫ ਹੋਵੇ ਜਾਂ ਲੋਕਾ ਦਾ ਧਿਆਨ ਸਾਡੇ ਵੱਲ ਖਿਚਿਆ ਜਾਵੇ? ਅਸੀਂ ਇਸ ਕਰਕੇ ਛੱਡ ਦਿੰਦੇ ਹਾਂ ਕਿ ਸਾਨੂੰ ਲਗਦਾ ਹੈ ਕਿ ‘ਕੋਈ ਤਾਰੀਫ ਨਹੀਂ’ ਕਰਦਾ? ਖੁਦਾ ਸਾਡੀ ਮਦਦ ਕਰੇ ਕਿ ਅਸੀਂ ਉਸ ਦੀ ਸੇਵਾ ‘ਨੇਕ ਇਰਾਦਿਆਂ ਨਾਲ’ ਕਰ ਸਕੀਏ।

### ਸਿੱਖਣ ਲਈ ਬਹੁਮੁੱਲਾ ਸਥਕ (1: 18)

ਅਸੀਂ 1: 18 ਤੋਂ ਕੀ ਸਿੱਖ ਸਕਦੇ ਹਾਂ? ਅਸੀਂ ਸਿੱਖ ਸਕਦੇ ਹਾਂ ਕਿ ਬਦਸਲੂਕੀ ਦੇ ਤਬਾਹਕੁਨ ਵਿਚਾਰਾਂ ਨਾਲ ਆਪਣੇ ਮਨਾਂ ਨੂੰ ਨਾ ਖਿਲਾਵੀਏ। ਅਸਲ ਜਾਂ ਕਾਲਪਨਿਕ ਬਦਸਲੂਕੀ ਦੇ ਸਹਾਰੇ ਰਹਿਣ ਵਾਲੇ ਲੋਕਾਂ ਦੀ ਹਾਲਤ ਬੜੀ ਤਰਸਯੋਗ ਹੈ। ਨਾਲੇ ਅਸੀਂ ਉਸ ਭਲਿਆਈ ਦੀ ਜਿਹੜੇ ਲੋਕ ਕਰਦੇ ਹਨ ਤਾਰੀਫ ਕਰਨਾ ਸਿੱਖ ਸਕਦੇ ਹਾਂ, ਤਦ ਵੀ ਜੇ ਸਾਨੂੰ ਸੱਕ ਹੋਵੇ ਕਿ ਹੋ ਸਕਦਾ ਹੈ ਕਿ ਉਹ ਨੇਕ ਇਰਾਦੇ ਨਾਲ ਭਲਿਆਈ ਨਹੀਂ ਕਰਦੇ ਹੋਣੇ। ਸਾਨੂੰ ਦੂਜਿਆਂ ਵਿਚ ਨਕਾਰਾਤਮਕ ਨਹੀਂ ਬਲਕਿ ਸਕਾਰਾਤਮਕ ਗੱਲਾਂ ਨੂੰ ਵੇਖਣ ਦੀ ਲੋੜ ਹੈ।

### ਟਿੱਪਣੀਆਂ

<sup>1</sup>ਵਿਲੀਅਮ ਬਾਰਕਲੇ, ਦ ਲੈਟਰਜ਼ ਟੁ ਦ ਫਿਲਿਪੀਅੰਜ਼, ਕੋਲੋਸੀਅੰਜ਼, ਐਂਡ ਬਸਲੋਨੀਅੰਜ਼, ਸੋਧਿਆ ਅੰਕ, ਦ ਡੇਅਲੀ ਸਟੱਡੀ ਬਾਈਬਲ ਸੀਰੀਜ਼ (ਫਿਲਾਡੈਲੀਫੀਆ: ਵੈਸਟਮਿੰਸਟਰ ਪੈਸ, 1975), 22. <sup>2</sup>ਡਬਲਯੂ. ਈ. ਵਾਈਨ, ਦ ਐਕਸਪੈਂਡਰ ਵਾਈਨ'ਜ਼ ਐਕਸਪੋਜ਼ਿਟਰੀ ਡਿਕਸ਼ਨਰੀ ਆਫ ਨਿਊ ਟੈਸਟਮੈਂਟ ਵਰਡਜ਼, ਸੰਪਾ. ਜੌਨ ਆਰ. ਕੋਹਲਨਬਰਗਰ III (ਮਿਨਿਆਪੋਲਿਸ: ਬੈਬਨੀ ਹਾਊਸ ਪਬਲੀਸਰਜ਼, 1984), 468. <sup>3</sup>ਉੱਥੇ ਹੀ। <sup>4</sup>ਬਾਰਕਲੇ, 20; ਏਵਨ ਮੇਲੋਨ, ਪੈਸ ਟੁ ਦ ਪ੍ਰਾਈਜ਼: ਸਟੱਡੀ ਇਨ ਫਿਲਿਪੀਅੰਜ਼ (ਨੈਸ਼ਵਿਲ: ਟਵੰਟੀਅਥ ਸੈਂਚੁਰੀ ਕ੍ਰਿਸ਼ਨ, 1991), 35; ਚਾਰਲਸ ਆਰ. ਸਵਿੰਡੋਲ, ਲਾਫ ਅਗੋਨ (ਡਲਾਸ: ਵਰਡ ਪਬਲੀਸ਼ਿੰਗ, 1992), 53; ਵਾਰੇਨ ਡਬਲਯੂ. ਵਿਅਰਸਥੇ, ਦ ਬਾਈਬਲ ਐਕਸਪੋਜ਼ਿਸ਼ਨ ਕੈਮੈਂਟਰੀ, ਜਿਲਦ 2 (ਵੀਟਨ, ਇਲਿਨੋਇ: ਵਿਕਟਰ ਬੁਕਸ, 1989), 67. <sup>5</sup>ਇਸ ਪੈਰੇ ਵਿਚਲੀ ਜਾਣਕਾਰੀ ਵਿਲਬਰ

ਫਿਲਿਪੀਅੰਜ਼-ਕੋਲੋਸੀਅੰਜ਼-ਫਿਲਮੇਨ, ਬਾਈਬਲ ਸਟੱਡੀ ਟੈਕਸਟ ਬੁਕਸ ਸੀਰੀਜ਼ (ਜੇਪਲਿਨ, ਮਿਜ਼ੋਰੀ: ਕਾਲਜ ਪ੍ਰੈਸ, 1969), 27; ਮੇਲੋਨ, 36; ਅਤੇ ਬਾਰਕਲੇ, 21 ਸਣੇ ਕਈ ਵਸੀਲਿਆਂ ਤੋਂ ਲਈ ਗਈ ਹੈ।<sup>7</sup> ਮੇਲੋਨ, 37 ਵਿਚ ਦੁਹਰਾਇਆ ਗਿਆ; ਵੇਖੋ ਓਰਿਜੇਨ ਅਗੋਂ ਸਟ ਸੈਲਸਸ 3.55. <sup>8</sup> ਉੱਥੇ ਹੀ।  
<sup>9</sup> ਇਹ ਇਸ ਗੱਲ ਨੂੰ ਮੌਨ ਲੈਂਦਾ ਹੈ ਕਿ ਰੋਮੀਆਂ 57 ਈਸਵੀ ਦੇ ਬਸੰਤ ਦੇ ਨੇੜੇ ਤੇੜੇ ਲਿਖੀ ਗਈ ਅਤੇ ਫਿਲਿਪੀਆਂ ਰੋਮ ਵਿਚ ਪੌਲਸ ਦੀ ਪਹਿਲੀ ਕੈਦ ਦੇ ਅਖੀਰ ਦੇ ਨੇੜੇ ਤੇੜੇ, 62 ਈਸਵੀ ਦੇ ਲਗਭਗ ਲਿਖੀ ਗਈ।<sup>10</sup> ਦ ਐਨਾਲਿਟਿਕਲ ਗ੍ਰੀਕ ਲੈਕਸਿਕਨ (ਲੰਡਨ: ਸੈਨੂਅਲ ਬੈਗਸਟਰ ਐਂਡ ਸੰਜ, ਲਿਮਿਡ, 1971), 166. ਇਸ ਪੈਕੇ ਦੀ ਆਮ ਜਾਣਕਾਰੀ ਬਾਰਕਲੇ, 23 ਤੋਂ ਆਈ ਹੈ।<sup>11</sup> ਡੀ. ਏ. ਹਾਈਸ; ਜੋਸ਼ ਬਰਟਨ ਕੌਛਮੈਨ, ਕਮੈਂਟਰੀ ਆਨ ਗਲੋਸੀਅੰਜ਼, ਇਫ਼ੀਸੀਅੰਜ਼, ਫਿਲਿਪੀਅੰਜ਼, ਕੋਲੋਸੀਅੰਜ਼ (ਆਸਟਿਨ, ਟੈਕਸਟ: ਫਰਮ ਡਾਊਡੇਸ਼ਨ ਪਬਲੀਸ਼ਿੰਗ ਗਾਊਸ, 1977), 269 ਵਿਚ ਦੁਹਰਾਇਆ ਗਿਆ।

<sup>11</sup> ਪੈਟ ਐਡਵਿਨ ਹੈਰੱਲ, ਦ ਲੈਟਰ ਆਫ ਪੈਲ ਟੂ ਦ ਫਿਲਿਪੀਅੰਜ਼, ਦ ਲਿਵਿਂਗ ਵਰਡ ਕਮੈਂਟਰੀ (ਆਸਟਿਨ, ਟੈਕਸਟ: ਆਰ. ਬੀ. ਸਵੀਟ ਕੰ., 1969), 68. <sup>12</sup> ਹੈਰੱਲ, 68; ਵਿਅਰਸਥੇ, 69. <sup>13</sup> ਬਾਰਕਲੇ, 24. <sup>14</sup> ਉੱਥੇ ਹੀ, 26. ਹੋਰਨਾਂ ਪਰਿਭਾਸ਼ਾਵਾਂ ਵਿਚ ‘‘ਸਿਰ ਭੁਆਂ ਦੇਣ ਵਾਲਾ ਵੇਖਣਾ’’ (ਹੈਰੱਲ, 70) ਅਤੇ ‘‘ਕਿਸੇ ਚੀਜ਼ ਜਾਂ ਟੀਚੇ ਵੱਲ ਸਿਰ ਘੁਮਾਉਣਾ ਅਤੇ ਉਹ ਨੂੰ ਤੱਕਦੇ ਰਹਿਣ ਲਈ ਨੀਝ ਲਾਉਣਾ’’ (ਮੇਲੋਨ, 39). <sup>15</sup> ਹੈਰੱਲ, 70.